

## JINDAL COTEX LIMITED

Regd. Off. : Village Mandiala Kalan, P.O. Bija, Tehsil Khanna, Distt. Ludhiana (PB) 141412

( +91 1628 289842 CIN: L17115PB1998PLC021084

info@sjgroup.in s www.jindalcotex.com

Dated: 26th August, 2021

To
The Listing Department,
BSE Limited
Phiroze Jeejeebhoy Towers,
Dalal Street,
Mumbai – 400 001

Listing Department,
National Stock Exchange Limited,
Exchange Plaza,
Bandra Kurla Complex,
Bandra (E),
Mumbai – 400 051

Subject: Copy of Notice published in Newspapers

Symbol: JINDALCOT/JINDCOT Series: EQ ISIN: INE904J01016

Dear Sir/Madam,

Please find enclosed herewith copies of the newspaper advertisement titled 'Notice of the 24th Annual General Meeting and e-voting information' published on 25th August 2021, in Financial Express (English) and Punjabi Desh Sewak (Punjabi).

Kindly take the same on your record.

Thanking you,

Yours faithfully,

For Jindal Cotex Limited,

(Authorised Signatory)

# **FINANCIAL EXPRESS**

WWW.FINANCIALEXPRESS.COM

## Jindal Cotex Limited CIN NO: L17115PB1998PLC021084

Registered Office: Village Mandiala Kalan, P.O. Bija, Tehsil Khanna, District Ludhiana - 141412. Ph: 01628-289842, E-mail: cs@sjgroup.in, www.jindalcotex.com

## NOTICE

- The Notice is hereby given that 24th Annual General Meeting of the member of Jindal Cotex Limited is scheduled to be held on Wednesday, 15thday of September, 2021 at 9.00 A.M. at the Registered Office at VIIIage Mandiala Kalan, P.O. Bija, Tehsil Khanna. District Ludhiana.
- Notice of AGM and Annual Report for the financial year 2020-21, has been sent on 21st August, 2021, in the electronic mode to all the members who have registered their email ld. with depositories or with the company and the same is also available on the website of the company at www.jindalcotex.com.

Pursuant to the provisions of Section 108 of the Companies Act, 2013, read with Rule

- 20 of the Companies (Management and Administration) Rules, 2014 and Regulation 44 of the SEBI (Listing Obligations and Disclosure Requirements), Regulations, 2015, the company is providing the facility to exercise their right to voteto its members, at the 24th AGM by electronic means ("remote e-voting"), and the business may be transacted through the e-voting services provided by Central Depository Services Limited (CDSL)
- The remote e-voting window will open on Saturday, 11th September, 2021 at 9:00 A.M. and ends on Tuesday, 14th September, 2021 at 05:00 P.M. .Members holding shares either in physical form or dematerialized form as on cut-off
- date i.e. 8th day of September, 2021 may cast their vote electronically through electronic voting system of the Central Depository Services (India) Ltd. (CDSL) as well as voting through ballot at the AGM on the businesses as set out in the notice of AGM. Any person, who acquire shares and becomes member of the company after email
- of the notice of Annual General Meeting and hold shares as on cut-off date i.e. 8th September 2021, may obtain login ID and password for remote e-voting by sending a request at rajeshm@bigshareonline.com
- The remote e-voting module will be disabled after the above time line by CDSL i.e. beyond 05.00 P.M, .14th September, 2021 and e-voting shall not be allowed thereafter. The facility for voting through ballot paper shall be made available at the time of Annual General Meeting. The members attending the meeting who have not already cast their
- vote by remote e-voting shall be able to exercise their right at the meeting. The members who have cast their vote by remote e-voting prior to the meeting may also
- attend the meeting but shall not be entitled to cast the vote again. 10. Further, pursuant to the provisions of section 91 of the Companies Act, 2013 and Regulation 42 of SEBI (Listing Obligations and Disclosure Requirements) Regulations, 2015, the register of members and the share transfer books of the company will remain closed from Monday, 13th September, 2021 to Wednesday, 15th September, 2021 (both
- days inclusive) for the purpose of 24th Annual General Meeting A person whose name is recorded in the register of members or in the register of beneficial owners maintained by the depositories as on cut-off date only shall be entitled
- to avail the facility of remote e-voting as well as voting at the annual general meeting. In case you have any queries or issues regarding e-voting, you may refer the Frequently Asked Questions ("FAQs") and e-voting manual available at www.evotingindia.com under help section or write an email to helpdesk.evoting@cdslindia.com or contact at 022-23058738 and 022-23058542-43 or contact at registered office, Village Mandiala Kalan, P.O. Bija, Tehsil Khanna, District Ludhiana, Punjab, Phone No.: 01628-289842, Email: cs@sigroup.in. For JINDAL COTEX LIMITED

Date: 24.08.2021 Place: Ludhiana

(Sandeep Jindal) **Managing Director** DIN: 01639743







# KAMDHENU LIMITED

CIN: L27101HR1994PLC092205

Regd. Off.: 2nd Floor, Tower A, Building No. 9, DLF Cyber City, Phase-III, Gurugram (Haryana) – 122002

Ph.: +91-124-4604500 Email: kamdhenv@kamdhenvlimited.com Website: www.kamdhenulimited.com

NOTICE CONVENING SEPARATE MEETINGS OF THE EQUITY SHAREHOLDERS, SECURED CREDITORS AND UN-SECURED CREDITORS OF KAMDHENU LTD.

Notice is hereby given that by Order dated 4th August, 2021 (date of pronouncement), the Hon'ble National Company Law Tribunal, Chandigarh Bench, Chandigarh has, inter alia, directed for convening of separate meetings of the Equity Shareholders, Secured Creditors and Un-Secured Creditors of Kamdhenu Ltd, through Video Conferencing with facility of remote e-voting, for the purpose of considering and, if thought fit, approving, the proposed Scheme of Arrangement of Kamdhenu Concast Ltd, Kamdhenu Overseas Ltd, Kamdhenu Paint Industries Ltd, Kamdhenu Infradevelopers Ltd, Kamdhenu Nutrients Pvt Ltd, Kay2 Steel Ltd, Tiptop Promoters Pvt Ltd, Kamdhenu Ltd, Kamdhenu Ventures Ltd and Kamdhenu Colour and Coatings Ltd, and other connected matters, if any

In pursuance of the said Order and as directed therein, further notice is hereby given that separate meetings of the following stakeholders of Kamdhenu Ltd will be held through Video Conferencing with facility of remote e-voting on Saturday, 25th September, 2021, as per the following schedule, at which time the said stakeholders are requested

Sl. No.	Meetings of Kamdhenu Ltd	Time
I.	Equity Shareholders	10:00 A.M.
2,	Secured Creditors	1:00 P.M.
3.	Un-secured Creditors	3:00 P.M.

## Please note the following:

- All the above-mentioned meetings will be held through video conferencing in terms of the Orders passed by the Hon'ble National Company Law Tribunal, the Guidelines issued by the Ministry of Corporate Affairs and the relevant provisions of the Companies Act, 2013, if any.
- Copies of the Notice of the respective meetings along with the Scheme of Arrangement, Explanatory Statement and other documents, if any, were sent to the Equity Shareholders, Secured Creditors and Un-secured Creditors of Kamdhenu Ltd. by e-mail whose email addresses are registered with the Company / Depository Participant(s) and by courier to such Equity Shareholders, Secured Creditors and Un-Secured Creditors whose e-mail address was not registered. The dispatch of Notice was completed on 20th August, 2021.
- Equity Shareholders, Secured Creditors and Un-Secured Creditors who have not registered their e-mail addresses with the Company can get the same registered by sending the request to the Company Secretary and the Compliance Officer of the Company at khemchand@kamdhenulimited.com.
- In case of any difficulty in registering the e-mail id; e-voting or attending the meeting through Video Conferencing, etc., the following persons may be contacted:

Name	Mobile No. and e-mail	
Mr Sharwan Mangla	98117 42828	
General Manager	sm@masserv.com	
Mas Services Ltd	a may have accompany	
Mr Khem Chand	83830 74359	
Company Secretary & Compliance Officer Kamdhenu Ltd.	khemchand@kamdhenulimited.com	
Mr Nitin Misra	99689 87322	
Authorised Signatory	nitinmisra@kamdhenulimited.com	
Kamdhenu Ltd.		

Notice of the meetings, Explanatory Statement and other documents are also being placed on the following website:

Particulars	Website
Kamdhenu Ltd	www.kamdhenulimited.com
BSE Ltd	www.bseindia.com
National Stock Exchange of India Ltd	www.nseindia.com

Voting may be made through remote e-voting which will be available during the prescribed time period before the meetings, as given below and through e-voting platform which will be available during the meetings:

Commencement of remote e-voting	Tuesday, 21st September, 2021 at 9:00 A.M. IST
End of remote e-voting	Friday, 24thSeptember, 2021 at 5:00 P.M. IST

- The Secured and Unsecured Creditors, whose names appear in the creditors list as on (cut-off date) i.e. 31st March, 2021, may cast their vote electronically. The voting right of creditors shall be in proportion to their amount. The Members, whose names appear in the Register of Members/Beneficial Owners as on the record date (cut-off date)
- i.e. 18th September, 2021, may cast their vote electronically. The voting right of shareholders shall be in proportion to their share in the paid-up equity share capital of the Company as on the cut-off date, being 18th September, 2021
- A person, whose name is recorded in the register of members or in the register of beneficial owners maintained by the depositories as on close of business hours of record date (cut-off date) i.e. 18th September, 2021 only shall be entitled to avail the facility of remote e-voting or for participation at the AGM and voting. A person who is not a Member as on the cut-off date should treat this Notice for information purpose only. Once the vote on a resolution is cast by the Member, the Member shall not be allowed to change it subsequently. Any person who becomes a member of the Company after dispatch of the Notice and holding shares as on the cut-off date may obtain the User ID and password in the manner as provided in the Notice, which is available on Company's website and e-voting website of National Securities Depository Limited (NSDL) at www.evoting.nsdl.com.
- Instructions for attending the meetings through Video Conferencing, and to vote through remote e-voting, etc., are provided in the Notice of the respective meetings.
- Since all the meetings are proposed to be held through Video Conferencing, option of attending the meeting through proxy is not applicable/available.
- Copies of the aforesaid Scheme of Arrangement, Explanatory Statement and other annexures may be obtained free of charge, from the registered office of Kamdhenu Ltd at 2nd Floor, Tower A, Building No. 9, DLF Cyber City, Phase-3, Gurgaon-122 002, Harvana; or from the office of its Legal Counsel-Mr Kartikeva Goel, Advocate, M/s Rajeev Goel & Associates, Advocates and Solicitors, 785, Pocket-E, Mayur Vihar-II, Delhi Meerut Expressway/ NH-9, Delhi-110 091, India, e-mail: rajeev391@gmail.com; Website: www.rgalegal.in, on any working day(except Saturday) from the date of this notice till the date of meetings between 11.00 A.M. and 4.00 P.M.

The Hon'ble National Company Law Tribunal, Chandigarh Bench, Chandigarh has appointed Mr Rohit Khanna, Advocate, as the common Chairperson; Dr Surekha Thukral, Advocate, as the common Alternate Chairperson and Ms Komal Preet Kaur, Company Secretary, as the common Scrutinizer of the aforesaid meetings.

The above-mentioned Scheme of Arrangement, if approved in the respective meetings, will be subject to the subsequent approval of the Hon'ble National Company Law Tribunal, Chandigarh Bench, Chandigarh

The voting results of the Meetings along with the Scrutinizer's report will be declared as per the statutory timelines and will also be posted on the websites of the Company i.e., www.kamdhenulimited.com, stock exchanges i.e., www.bseindia.com and www.nseindia.com and on NSDL website https://www.evoting.nsdl.com.

For Kamdhenu Limited

(Khem Chand) Company Secretary & Compliance Officer Date: 21st August, 2021 Place: Gurugram



KAMDHENU PAS10000









ldeas for a new day

Registered Office: Flat No 1, Plot No 19, Nav Rajasthan Housing Society, Behind Ratna Memorial Hospital, Pune - 411016, Maharashtra, India. Tel.No.: 022-43005555 Fax No. 022 - 43005580

Website: www.paragmilkfoods.com | Email id : investors@parag.com

NOTICE OF 29<sup>TH</sup> ANNUAL GENERAL MEETING TO BE HELD THROUGH VIDEO CONFERENCE (VC) / OTHER AUDIO VISUAL MEANS (OAVM), E-VOTING INFORMATION AND RECORD DATE FOR FINAL DIVIDEND

Notice is hereby given that the 29th Annual General Meeting (AGM) of Parag Milk Foods Limited ("the Company") will be held through Video Conferencing (VC) / Other Audio Visual Means (OAVM) on Wednesday, September 15, 2021 at 04.00 p.m. IST, in compliance with the applicable provisions of the Companies Act, 2013 ("the Act") and Rules made thereunder and the Securities and Exchange Board of India ("SEBI") (Listing Obligations and Disclosure Requirements) Regulations, 2015 ("SEBI Listing Regulations"), read with General Circular Nos. 14/2020, 17/2020, 20/2020 and 02/2021 dated April 8, 2020, April 13, 2020, May 5, 2020 and January 13, 2021 respectively issued by the Ministry of Corporate Affairs ("MCA Circulars"), to transact the business set forth in the Notice calling the AGM. Members participating through VC / OAVM facility shall be reckoned for the purpose of quorum under Section 103 of the Companies Act, 2013.

## Dispatch of Notice and Annual Report via e-mail:

PARAG

In compliance with the relevant circulars, the Notice of the AGM and the standalone and consolidated financial statements for the Financial Year 2020-21 along with Board's Report, Auditor's Report and other documents required to be attached thereto, have been sent on August 24, 2021 to the Members of the Company whose email addresses are registered with the RTA / Depository Participant(s). The aforesaid documents are also available on the Company's website at www.paragmilkfoods.com and on the website of the Stock Exchanges i.e., BSE limited at www.bseindia.com and National Stock Exchange of India limited at www.nseindia.com and on the website of NSDL at www.evoting.nsdl.com.

## Manner of registering / updating email addresses:

- Members holding shares in physical mode, who have not registered / updated their email addresses with the Company are requested to register / update the same by writing to Kfintech at

- Members holding shares in dematerialized mode, who have not registered / updated their email addresses with their Depository Participants, are requested to register / update their email addresses with the relevant Depository Participants.

- Member who have acquired shares after the sending of the Annual Report through electronic means and before the cut-off date may obtain the User ID and password by sending a request at evoting@nsdl.co.in.

## Instruction for casting vote through e-voting:

The Company is providing to its members facility to exercise their right to vote at AGM by electronic means ("e-voting"). Members may cast their votes remotely, using the electronic voting system of NSDL on the dates mentioned herein below. Further, the facility for voting through electronic voting system will also be made available at the AGM and Members attending the AGM who have not cast their vote(s) by remote e-voting will be able to do e-voting during the AGM. The Company has engaged the services of NSDL as the agency to provide e-voting facility.

Information and Instructions including details of user id and password relating to e-voting have been sent to the members through email. The same login credentials should be used for attending the AGM through VC / OAVM. The manner of remote e-voting and e-voting during AGM by members holding shares in dematerialized mode, physical mode and for members who have not registered their email addresses is provided in the Notice of the AGM and is also available on the website of the Company www.paragmilkfoods.com and on the website of the Stock Exchanges i.e., BSE limited at www.bseindia.com and National Stock Exchange of India limited at www.nseindia.com and on the website of NSDL at www.evoting.nsdl.com.

The remote e-voting facility will be available during the following period:

iday, September 12, 2021 at 09:00 a.m. (IST)
esday, September 14, 2021 at 05:00 p.m. (IST)

The remote e-voting will not be allowed beyond the aforesaid date and time and the remote e-voting module shall forthwith be disabled by NSDL upon expiry of aforesaid period. A person, whose name is recorded in the Register of Members / Register of Beneficial Owners maintained by the depositories as on the cut-off date, i.e., Wednesday, September 08, 2021, only shall be entitled to avail the facility of remote e-voting or for participation at the AGM and voting through Insta Poll. The Members who have cast their vote(s) through remote e-voting may also attend the AGM but shall not be entitled to cast their vote(s) again at the AGM.

## Record Date for Dividend:

The Company has fixed Wednesday, September 08, 2021 as the "Record Date" for determining entitlement of Members to dividend for the financial year ended March 31, 2021. The Register of Members and Share Transfer books of the Company will remain closed from Thursday, September 09, 2021 to Wednesday, September 15, 2021 (both days inclusive) for the purpose of determining the entitlement of Shareholders to the Final Dividend for the Financial Year 2020-2021 if declared and approved at the 29th AGM. Subject to approval of the Members at the AGM, the dividend will be paid within prescribed time from the conclusion of the AGM, to the Members whose names appear in the List of beneficial Owners / Register of Members as on the Record Date. As per the relevant circulars, payment of dividend shall be made through electronic mode to the Members who have updated their bank account details. Payment of dividend will be subject to deduction of tax at source (TDS) at applicable rates. For more details, please refer to the Notes to the Notice of AGM.

## Final Dividend:

The Board of Directors of the Company at their meeting held on June 12, 2021 have recommended a final dividend of Rs. 0.50/- each i.e. (5%), for Equity Shares of Face Value of Rs. 10/- for the Financial Year 2020-21, subject to approval of the members at the ensuing AGM. As mandated by SEBI, dividend shall be paid through electronic mode to the members who have updated their PAN and Bank Account details. In case where PAN / Bank mandates are incomplete or not updated, dividend warrants / demand drafts / cheques will be dispatched through permitted modes to the registered

## Manner of registering mandate for receiving dividend electronically:

1800 22 44 30 or send a request to Ms. Soni Singh at evoting@nsdl.co.in.

Members are requested to register / update their complete bank details: (a) with their Depository Participant(s) with whom they maintain their demat accounts, if shares are held in dematerialised mode by submitting the requisite documents, and

(b) with Kfintech by sending a request on email at einwards.ris@kfintech.com, If shares are held in physical mode. Members are requested to carefully read all the Notes set out in the Notice of the AGM and in particular, instructions for joining the AGM, manner of casting vote through remote e-voting or through e-voting during the AGM. The result of e-voting will be declared within forty-eight hours of the conclusion of the Meeting and the same, along with the Scrutinizer's Report, will be placed on the website of the Company at and on the website of NSDL at www.evoting.nsdl.com The result will simultaneously be communicated to the stock exchanges. In case of any queries, you may refer the Frequently Asked Questions (FAQs) for Shareholders and e-voting user manual for Shareholders available at the download section of www.evoting.nsdl.com or call on toll free no.: 1800 1020 990 and

Mumbai

Date: August 24, 2021 Registered Office Address: Flat No. 1, Plot No. 19 Nav Rajasthan Co Op Hsg Soc., Behind Ratna Memorial Hospital, S.B. Road, Shivaji Nagar,

Pune - 411016, Maharashtra.

By the Order of Board of Directors For Parag Milk Foods Limited

Rachana Sanganeria Company Secretary & Compliance Officer ACS No. 10280

Chandigarh

## PUBLIC NOTICE

General public is hereby informed that our client, M/s. Muthoot Finance Ltd. (GSTIN 32AABCT0343B1Z7), Registered Office: 2nd Floor, Muthoot Chambers, Banerji Road, Kochi - 682018, Kerala, India CIN: L65910KL1997PLC011300, Ph: +91 484-2396478, 2394712, Fax: +91 484-2396506 mails@muthootgroup.com, www.muthootfinance.com is conducting Auction of ornaments (NPA accounts for the period up to 30.06.2020 & Spurious/Low quality accounts for the period up to 31.03.2021), pledged in its favour, by the defaulting Borrowers, as detailed hereunder. All those interested may participate.

## First Auction Date: 01.09.2021 Sikar: MAL-987, 1993, 2193, MUL-1943, 2434, 2705, 2707, 2727, 2801, 2821, 2871, 2895, 2963, 2994, 3028, 3092, 3111, 3117, 3181, 3237, 3276, 3317, 3333, 3337, 3341, 3352, 3357, 3431, 3467, 3471, 3478, 3487, 3495, 36200, 36200, 36200, 36200, 36200, 36200, 36200, 36200, 36200, 36200, 362000

3653, 3667, 3672, 3690, 3719, 3725, 3755, 3781, 3782, 3806, 3808, 3852, 3855, 3894, 3954, 3959, 3965, 3969, 3970, 3971, 3974, 3999, 4001, 4005, 4039, 4074, 4076, 4090, 4101, 4105, 4106, 4117, 4118, 4148, 4149, 4160, 4207, 4214, 4232, 4243, 4244, 4255, 4257, 4264, 4265, 4265, 4268, 4278, 4282, 4283, 4286, 4298, 4294, 4296, 4298, 4305, 4316, 4317, 4336, 4340, 4341, 4355, 4360, 4362, 4363, 4369, MWS-583, 991, 1035, 1215, 1387, 1390, 1456, 1659, 1716, 1837, 2004, 2016, 2070, 2123, 2138, 2142, 2161, 2212, 2240, 2265, 2286, 2342, 2390, 2415, 2434, 2449, 2463, 2483, 2524, 2540, 2675, 2789, 2796, 2802, 2836, 2865, 2912, 3147, 3216, 3550, 3560, 3616, 3638, 3651, 3760, 3763, 3768, 3839, 3906, 3915, 3964, 4031, 4103, 4194, 4238, 4317, 4381, 4444, 4459, 4530, 4534, 4626, 4774, 4785, 4887, 5278, 5548, 5615, 5617, 5622, 5704, 5739, 5747, 5756, 5765, 5825, 5937, 5993, 6022, 6026, 6316, 6397, 6436, 6437, 6451, 6579, 7019, 7459, RGL-41, 54, 166, 341, 356, 421, 434, 471, 556, 579, 597, 655, 688, 757, 781, 836, 851, 881, 1045, Sikar - Devipura: MAL-1075, 1176, 1216, 1443, 1664, 1733, 1743, MSL-5943, 5954, MUL-1651, 1683, 1725, 1730, 1886, 2555, 2565, 2579, 2584, 2600, 2619, 2670, 2683, 2690, 2706, 2820, 2830, 2891, 2975, 2991, 3070, 3153, 3160, 3168, 3172, 3195, 3332, 3471, 3514, 3525, 3555, 3596 3635, 3680, 3730, 3830, 3838, 3998, 4032, 4075, 4091, 4119, 4122, 4134, 4152, 4174, 4229, 4394, 4649, 4845, 4953, 5049, 5138, 5243, 5374, 5475, 5699, 5713, 5718, 5721, 6049, 6051, 6107, 6128, 6164, 6168, 6309, 6329, 6450, 6481, 6514, 6528, 6531, 6532, 6533, 6634, 6663, 6664, 6855, 6936, 6943, 7004, 7005, 7012, 7051, 7058, 7132, 7133, 7144, 7145, 7146, 7150, 7151, 7156, 7159, 7170, 7176, 7177, 7178, 7188, 7190, 7202, 7203, 7206, 7207, 7209, 7213, 7216, 7217, 7230, 7248, RGL-86, 603, 729, Fatehpur - (RA): MAL-1263, 1349, 1542, 1546, 2091, 2213, 2387, 2459, 2507, 2730, 2928, 3351, 3596, 3620, 3627, 3642, MHL-320, MUL-580, 1359, 1451, 15022, 15022, 15022, 15022, 15022, 15022, 15022, 15022, 15022, 15022, 1906, 2132, 2139, 2289, 2511, 2587, 2873, 2947, 2978, 3002, 3003, 3008, 3011, 3076, 3268, 3357, 3438, 3505, 3836, 3837, 3843, 4125, 4199, 4263, 4275, 4330, 4366, 4443, 4474, 4516, 4524, 4560, 4580, 4604, 4611, 4643, 4649, 4654, 4655, 4667, 4668, 4669, 4670, 4671, 4678, 4680, 4684, 4685, 4697, 4707, 4755, 4758, 4759, 4763, 4772, 4773, 4792, 4837, 4857, 4858, 4859, 4868, 4871, 4872, 4883, 4885, 4890, 4905, 4908, 4920, 4922, 4960, 5040, 5083, 5098, 5101, 5122, 5129, 5130, 5140, 5144, 5155, 5179, 5187, 5193, 5199, 5200, 5211, 5216, 5217, 5224, 5232, RGL-317, 368, 445, 550, 561, 614, 750, 758, 1168, 1350, Neem Ka Thana - (RA): MAL-1078, 1949, 2090, 2830, 2938, 2960, MSL-7136, 7271, 7273, MUL-1396, 2762, 3057, 3095, 3212, 3339, 3489, 3510, 3512, 3728, 3755, 3851, 3970, 4052, 4155, 4156, 4286, 4325, 4974, 4985, 5066, 5088, 5230, 5246, 5270, 3095, 3212, 3339, 3489, 3510, 3512, 3728, 3755, 3851, 3970, 4052, 4155, 4156, 4286, 4325, 4974, 4985, 5066, 5088, 5230, 5246, 5270, 3095, 3212, 3339, 3489, 3510, 3512, 3728, 3755, 3851, 3970, 4052, 4155, 4156, 4286, 4325, 4974, 4985, 5066, 5088, 5230, 5246, 5270, 3095, 3212, 3339, 3489, 3510, 3512, 3728, 3755, 3851, 3970, 4052, 4155, 4156, 4286, 4325, 4974, 4985, 5066, 5088, 5230, 5246, 5270, 3095, 3212, 3339, 3489, 3510, 3512, 3728, 3755, 3851, 3970, 4052, 4155, 4156, 4286, 4325, 4974, 4985, 5066, 5088, 5230, 5246, 5270, 3095, 3212, 3339, 3489, 3510, 3512, 3728, 3755, 3851, 3970, 4052, 4155, 4156, 4286, 4325, 4974, 4985, 5066, 5088, 5230, 5246, 5270, 3095, 3212, 3339, 3489, 3510, 3512, 3728, 3755, 3851, 3970, 4052, 4155, 4156, 4286, 4325, 4974, 4985, 5066, 5088, 5230, 5246, 5270, 3095, 3212, 3339, 3489, 3510, 3512, 3728, 5289, 5291, 5317, 5399, 5449, 5484, 5674, 5687, 5834, 5844, 5860, 6003, 6198, 6240, 6241, 6243, 6258, 6304, 6321, 6367, 6380, 6428, 6547, 6590, 6607, 6653, 6656, 6748, 6776, 6782, 6789, 6800, 6926, 6931, 6973, 6979, 6 7018, 7037, 7038, 7066, 7072, 7135, 7172, 7201, 7216, 7254, 7261, 7262, 7320, 7377, 7401, 7445, 7457, 7511, 7538, 7564, 7565, 7760, 7925, 7951, 8001, 8048, 8073, 8091, 8169, 8172, 8244, 8247, 8250, 8370, 8376, 8404, 8406, 8430, 8490, 8554, 8562, 8623, 8639, 8671, 8711, 8724, 8743, 8804, 8805, 8815, 8828, 8854, 8860, 8868, 8876, 8896, 8916, 8920, 8939, 8942, 8968, 9123, 9167, 9173, 9182, 9192, 9194, 9205, 9206, 9207, 9227, 9229, 9231, 9237, 9238, 9239, 9240, 9241, 9243, 9245, 9257, 9258, 9259, 9267, 9282, 9296, 9310, 9314, 9321, 9338, 9356, 9358, 9406, 9423, 9444, 9448, 9457, 9498, 9499, 9503, 9505, 9511, 9516, 9539, 9550, 9551 9552, 9559, 9594, 9602, 9610, 9625, 9626, 9655, 9660, 9673, 9674, 9675, 9677, 9692, 9698, 9721, 9731, 9737, 9738, 9739, 9746, 9751, 9780, 9812, 9832, 9854, 9855, 9857, 9863, 9868, 9877, 9878, 9886, 9887, 9886, 9887, 9886, 9887, 9888, 9 9899. 9910. 9919. 9921. 9922. 9929. 9932. 9943. 9958. 9965. 9972. 9979. 10023. 10034. 10037. 10050. 10058. 10084. 10090. 10099. 10118. 10137. 10150. 10151. 10163. 10167. 10174. 10175. 10177. 10179. 10181. 10182. 10186, 10188, 10197, 10198, 10199, 10215, 10224, 10227, 10238, 10239, 10240, 10263, 10272, 10282, 10286, 10288, 10292, 10298, 10300, 10301, 10302, 10303, 10307, 10317, 10348, 10384, 10385, 10386, 10439, 10456, 104 10459. 10471. 10507. 10517. 10528. 10536. 10549. 10569. 10573. 10574. 10575, 10580, 10581, 10608. 10610, 10640, 10655, 10658, 10667, 10674, 10675, 10693, 10694, 10720, 10730, 10732, 10735, 10736, 10743, 10745. 10746 10749 10757 10761 10762 10776 10779 10782 10793 10794 10820 10828 10829 10834 10839 10840 10846 10863 10870 10878 10880 10881 10882 10883 10898 10902 10909 10917 10923 10939 10943, 10951, 10956, 10964, 10965, 10966, 10969, 10971, 10974, 10978, 10981, 10983, 10984, 10986, 10991, 10999, 11000, 11005, 11008, 11009, 11016, 11020, RGL-10, 16, 143, 145, 146, 151, 428, 451, 465, 477, 489, 505, 535, 537, 549, 550, 568, 649, 675, 685, 719, 721, 755, 791, 816, 994, 1037, 1074, 1107, Srimadhopur - (RA): MAL-1246, 1264, 1878, 1879, MSL-4243, MUL-1715, 1716, 1903, 1920, 2008, 2185, 2186, 2263, 2521, 2748, 2784, 2808, 3061, 3073, 3087, 3200, 3380, 3381, 3447, 3453, 3573, 3785, 3811, 3820, 3830, 4070, 4136, 4305, 4736, 4791, 4897, 5148, 5249, 5271, 5816, 5946, 5958, 5988, 6098, 6130, 6136, 6162, 6249, 6288, 6305, 6317, 6349, 6 6351, 6369, 6411, 6458, 6476, 6484, 6500, 6504, 6526, 6559, 6598, 6633, 6646, 6651, 6663, 6667, 6671, 6672, 6695, 6706, 6716, 6772, 6773, 6778, 6792, 6814, 6820, 6825, 6829, 6902, 6912, 6914, 6945, 6972, 6981, 6982, 6995, 7010, 7012, 7022, 7037, 7040, 7051, 7062, 7065, 7066, 7067, 7070, 7087, 7096, 7107, 7116, 7123, 7124, 7146, 7150, 7156, 7161, 7177, 7186, 7189, 7190, 7222, 7223, 7239, 7240, 7259, 7262, 7275, 7284, 7296, 7304, 73050, 7305, 7308, 7311, 7312, 7313, 7317, 7320, 7333, 7339, 7356, 7359, 7360, 7361, 7365, 7374, 7381, 7393, 7394, RGL-480, 492, 649, 664, 736, 764, 792, Laxmangarh - (RA): MAL-364, MUL-287, 478, 887, 888, 1028, 1179,

Spurious & Low Quality: Sikar: MUL-3289, Sikar - Devipura: MUL-6699, 7789, 8408, Fatehpur - (RA): MUL-4390, Neem Ka Thana - (RA): MUL-8100, 8994, 9426, 10911 Second Auction Date: 02.09.2021, Auction Centre: Muthoot Finance Ltd., First Floor, Shree Yesh Tower, Near Samrat Cinema, Bajaj Road, Sikar Rajasthan - 332001 First Auction Date: 01.09.2021

Jhunjhunu (RA): MAL-522, 736, 933, MPL-34, MSL-4424, MUL-937, 1141, 1168, 1200, 1202, 1203, 1231, 1234, 1237, 1299, 1374, 1379, 1445, 1466, 1471, 1486, 1579, 1628, 1645, 1669, 1690, 1711, 1761, 1776, 1787, 1849, 1856, 1878, 1942, 1957, 1968, 1969, 1986, 1998, 2007, 2021, 2023, 2070, 2085, 2086, 2093, 2112, 2137, 2140, 2151, 2257, 2269, 2321, 2409, 2423, 2440, 2478, 2490, 2522, 2600, 2669, 2696, 2697, 2698, 2744, 2749, 2752, 2 2758, 2769, 2770, 2771, 2772, 2782, 2785, 2786, 2830, 2831, 2879, 2884, 2947, 2948, 2961, 3001, 3010, 3011, 3012, 3017, MWS-28, 174, 198, 472, 509, 593, 626, 680, 714, 736, 762, 872, 874, 884, 887, 906, 931, 956, 964, 967, 1004, 1041, 1069, 1091, 1114, 1175, 1198, 1207, 1216, 1297, 1326, 1362, 1378, 1415, 1424, 1441, 1511, 1567, 1739, 1750, 1762, 1806, 1829, 1962, 1964, 1970, 2009, 2018, 2028, 2053, 2078, 2116, 2125, 2128, 2237, 2249, 2283, 2322, 2358, 2363, 2376, 2378, 2436, 2451, 2454, 2455, 2459, 2460, 2544, 2575, 2684, 2769, 2770, 2817, 2845, 2846, 2877, 2930, 2937, 2987, 2993, 3066, 3089, 3269, 3264, 3310, 3311, 3361, RGL-18, 40, 220, 2364, 2376, 2376, 2378, 2456, 2457, 2458, 2459, 2460, 2544, 2575, 2684, 2769, 2770, 2817, 2845, 2846, 2877, 2930, 2937, 2987, 2993, 3066, 3089, 3269, 3264, 3310, 3311, 3361, RGL-18, 40, 220, 2376, 2376, 2376, 2378, 2456, 2457, 2459, 24 279, 331, 445, 456, 470, 563, 725, 727, Chirawa - (RA): MAL-456, 735, 981, 1134, 1135, 1136, 1137, 1161, MUL-869, 870, 886, 919, 1180, 1182, 1217, 1229, 1282, 1283, 1302, 1345, 1351, 1377, 1412, 1600, 1649, 1766, 1767, 1768, 1850, 1965, 2109, 2181, 2204, 2209, 2210, 2247, 2325, 2349, 2484, 2486, 2569, 2583, 2642, 2659, 2665, 2708, 2985, 3042, 3182, 3200, 3335, 3344, 3390, 3460, 3473, 3474, 3506, 3591, 3610, 3622, 3630, 3647, 3649, 3652, 3759, 3761, 3773, 3801, 3809, 3812, 3819, 3833, 3850, 3851, 3853, 3854, 3855, 3856, 3874, 3897, 3898, 3902, 3911, 3943, 3961, RGL-256, Nawalgarh (RA): MUL-737, 859, 976, 1094, 1104, 1403, 1442, 1499, 1524, 1607, 1703, 1761, 1765, 1769, 1792, 1865, 1874, 1877, 1892, 1895, 1896, 1903, 1906, 1922, 1925, 1958, 1961, 1968, 1969, 1978, 1981, 1990, 1995, 1996, 2000, 2006, 2011, 2015, 2019, 2022, 2047, 2052, 2055, 2058, 2061, 2 2069. MWS-154. 172. 316. 474. 526, 584, 610, 638, 671, 748, 800, 819, 863, 1061, 1164, 1206, 1372, 1519, 1591, 1996, RGL-189, 221, 259, 354

### Second Auction Date: 03.09.2021, Auction Centre: First Floor, Modi Tower, Near GB Modi School, Shah Market, Jhunjhunu-333001 First Auction Date: 08.09.2021

Ajmer: MAL-1071, MUL-3175, 4068, 4378, 5162, 5372, 5464, 5567, 5607, 5608, 5614, 5631, 5668, 5669, 5670, 5671, 5672, 5673, 5674, 5675, 5676, 5677, 5679, 5680, 5692, 5704, 5705, 5731, 5750, 5753, 5805, 5829, 5835, 583 5849, 5859, 5860, 5863, 5865, 5932, 5977, 5986, 5988, 5992, 6009, 6010, 6013, 6016, 6017, 6030, 6031, 6061, 6065, 6079, Aimer - Beawar Road: MAL-1143, 1716, 1767, 1809, 2669, 2670, MUL-1511, 1512, 3397, 3417, 3609 3774, 3852, 3974, 4390, 4427, 4492, 4535, 4851, 4853, 4963, 5163, 5215, 5222, 5235, 5332, 5626, 5627, 5703, 5819, 6133, 6163, 6236, 6264, 6276, 6335, 6644, 6782, 6847, 6866, 7131, 7166, 7215, 7235, 7271, 7304, 7307, 7 7315, 7332, 7396, 7402, 7425, 7459, 7483, 7517, 7562, 7596, 7598, 7605, 7625, 7635, 7701, 7702, 7724, 7725, 7726, 7727, 7741, 7749, 7772, 7773, 7809, 7845, 7847, 7965, 7966, 7978, 7982, 7983, 7986, 7999, 8002, 8003, 8003, 8004, 8005, 8 8046, 8054, 8055, 8056, 8062, 8063, 8064, 8065, 8067, 8068, 8075, 8079, 8086, 8126, 8130, 8172, 8177, 8180, 8198, 8200, 8201, 8202, 8203, 8204, 8207, 8208, 8228, 8233, 8234, 8237, 8243, 8244, 8245, 8254, 8263, 8264, 8265, 8266, 8067, 8068, 8075, 80790, 8079, 8079, 8079, 8079, 8079, 8079, 8079, 8079, 8079, 8079, 8079, 8079, 80790, 8079, 80790, 80790, 80790, 80790, 80790, 807900 8268, 8269, 8271, 8272, 8274, 8275, 8276, 8279, 8294, 8295, 8299, 8304, 8308, Beawar: MAL-952, MUL-1569, 1690, 1974, 2003, 2011, 2036, 2078, 2341, 2344, 2419, 2420, 2421, 2423, 2445, 2458, 2459, 2476, 2477, 2503, 2476, 2476, 2477, 2503, 2476, 2476, 2477, 2503, 2476, 2477, 247 2504, 2538, 2547, 2548, 2549, 2552, 2562, 2568, 2579, 2583, 2592, 2593, 2622, MWS-433, 850, 1849, 2003, RGL-317, Ajmer-Ramganj: MDL-434, MUL-1392, 1453, 1611, 1764, 1775, 2125, 2251, 2252, 2253, 2759, 3481, 3751, 3814, 4214, 4316, 4561, 4603, 4689, 4695, 4712, 4859, 4860, 4898, 4943, 4954, 4975, 4987, 4993, 5005, 5018, 5027, 5039, 5043, 5064, 5070, 5078, 5080, 5090, Kishangarh-(RA): MAL-1869, 2293, 2387, 2728, MSL-9748, MUL-3495, 3510, 3823, 3898, 3956, 4076, 4078, 4578, 4767, 4989, 5021, 5034, 5224, 5256, 5305, 5306, 5365, 5376, 5397, 5449, 5468, 5578, 5620, 5628, 5775, 5814, 5938, 5946, 6025, 6039, 6064, 6119, 6449, 6914, 7169, 7201, 7392, 7510, 7592, 7759, 8029, 8106, 8183, 8247, 8278, 8389, 8393, 8474, 8573, 8591, 8637, 8657, 8694, 8734, 8735, 8752, 8785, 8787, 8816, 8818, 8864, 8896, 8979, 9001, 9024, 9048, 9069, 9084, 9085, 9095, 9121, 9122, 9128, 9138, 9144, 9148, 9152, 9174, 9190, 9191, 9192, 9200, 9201, 9222, 9226, 9263, 9265, 9273, 9277, 9289, 9290, 9304, 9306, 9310, 9316, 9321, 9338, 9341, 9342, 9352, 9353, 9355, 9357, 9361, 9362, 9364, 9378, 9379, 9388, 9395, 9396, 9412, 9421, 9422, 9425, 9426, 9431, 9443, 9444, 9445, 9463, 9489, 9497, 9499, 9500, 9508, 9509, 9511, 9518, 9524, 9530, RGL-495, 618, 627, 1085, Ajmer-Bajrang Circle: MAL-544, 576, MBL-871, MSL-6040, 6053, MUL-1676, 1730, 1786, 1818, 2374, 2476, 2944, 3091, 3301, 3325, 3450, 3453, 3498, 3508, 3593, 3620, 3669, 3724, 3813, 4199, 4254, 4495, 4646, 4800, 4801, 4808, 4809, 4801, 4808, 4801, 4808, 4801, 4808, 4801, 480 5055, 5062, 5141, 5142, 5145, 5228, 5264, 5289, 5319, 5330, 5420, 5469, 5540, 5542, 5590, 5640, 5641, 5658, 5681, 5686, 5690, 5846, 5902, 5943, 5944, 6115, 6122, 6142, 6148, 6216, 6234, 6310, 6311, 6324, 6330, 6339, 6352, 6357, 6374, 6375, 6376, 6382, 6388, 6398, 6420, 6444, 6450, 6479, 6491, 6492, 6528, 6555, 6563, 6571, 6586, 6613, 6650, 6669, 6676, 6677, 6678, 6704, 6709, 6724, 6725, Ajmer-Vaishali Nagar: MAL-834, 1209, 1219, MUL-1657, 1814, 2080, 2265, 2348, 2474, 2556, 2696, 2752, 2756, 3091, 3225, 3346, 3770, 3860, 3872, 3890, 4194, 4406, 4505, 4549, 4739, 4740, 4817, 4950, 4981, 5021, 5022, 5023, 5093, 5154, 5207, 5212, 50000, 50000, 5000, 5000, 5000, 5000, 5000, 5000, 5000, 5000, 5000, 5000, 50000, 5000, 5000, 5000, 5000, 5000, 5000, 50000, 50000, 5000, 500

5229, 5230, 5231, 5233, 5237, 5251, 5256, 5283, 5330, 5345, 5347, 5348, 5355, 5374, 5375, 5384, 5472, 5473, 5479, 5486, 5529, 5532, 5538, 5541, 5542, 5543, 5553, 5565, 5582, 5590, 5594, 5595, 5602, 5611, 5616, Ajmer-Adarsh Nagar: MAL-1147, 2568, 2582, 2583, 2606, 2624, 2634, 2636, 2645, MUL-2058, 2776, 2824, 3167, 3169, 3314, 3359, 3558, 3619, 3656, 3676, 3938, 4248, 4380, 5018, 5098, 5182, 5430, 5472, 5490, 5491, 5501, 5516, 5927, 5938, 6309, 6364, 6496, 6530, 6554, 6725, 6738, 6783, 6817, 6829, 6866, 6885, 7011, 7018, 7054, 7101, 7138, 7241, 7290, 7305, 7311, 7353, 7372, 7404, 7467, 7474, 7494, 7550, 7588, 7595, 7602, 7653, 7697, 7754, 7773, 7777, 7781, 7808, 7811, 7814, 7815, 7851, 7857, 7872, 7884, 7905, 8002, 8010, 8027, 8045, 8101, 8122, 8124, 8128, 8131, 8148, 8158, 8238, 8307, 8328, 8342, 8343, 8344, 8345, 8365, 8368, 8373, 8410, 8425, 8426, 8427, 8428, 8432, 8436, 8437, 8469, 8484, 8487, 8491, 8495, 8513, 8527, 8528, 8530, 8558, 8572, 8585, 8592, 8622, 8657, 8679, 8680, 8692, 8716, 8722, 8727, 8728, 8729, 8732, 8739, 8743, 8744, 8751, 8752, 8 8753, 8761, 8769, 8771, 8772, 8776, 8780, 8783, 8786, 8787, 8788, 8793, 8801, 8802, 8808, 8814, 8823, Bijainagar-(RA): MAL-1008, 1015, MUL-1622, 1994, 2244, 2460, 2724, 2872, 2898, 3424, 3507, 3508, 3519, 3565, 3593, 3597, 3638, 3655, 3810, 3828, 3856, 3860, 3867, 3871, 3873, 3901, 3911, 3925, 3929, 3930, 3946, 3947, 3952, 3954, 3965, 3967, 3971, 3977, 3981, 3998, 4006, 4007, 4048, 4051, 4052, 4059, 4061, 4063, 4066, 4067, 4067, 4068, 4067, 4068, 4 4088, 4100, 4101, 4102, 4106, 4116, 4123, 4124, 4128, 4131, 4132, RGL-175, 176, Kekri (RA):MAL-204, 205, 392, MUL-1135, 1241, 1246, 1466, 1495, 1501, 1504, 1506, 1507, 1522, 1538, 1552, RGL-45, 49, 224

Spurious & Low Quality: Ajmer - Adarsh Nagar: MAL-2412, Bijainagar-(RA): MUL-3806 Second Auction Date: 09.09.2021, Auction Centre: Muthoot Finance Limited, First Floor, Desouza Building, Above Jai Store, Near Martindale Bridge, Beawar Road Ajmer, Rajasthan - 305001

The auctions in respect of the loan accounts shown under the branch head will be conducted at the respective branches.

However, please note that in case the auction does not get completed on the given date(s), then in that event the auction in respect thereto shall be conducted/continued on Second Auction Date at the given Auction Centre, and further in case the said ornaments are still not successfully auctioned on these dates then such auction shall be continued on subsequent days thereafter, at this same venue. No further notices shall be issued in this respect.

Kohli & Sobti, Advocates, A 59A, First Floor, Lajpat Nagar-II, New Delhi - 110024

Note: Customers can release their pledged ornaments before the scheduled auction date, against payment of dues of our client. Customer can also contact Email ID: auctiondelhi@muthootgroup.com or Call at 7834886464, 7994452461.

financialexp.epa

## ਭੇਤਭਰੇ ਹਾਲਾਤ 'ਚ ਔਰਤ ਦਾ ਕਤਲ, ਕੇਸ ਦਰਜ

ਬਟਾਲਾ/24 ਅਗਸਤ : ਸਥਾਨਕ ਬੇੜੀਆਂ ਮੁਹੱਲਾ ਵਿਖੇ ਇਕ ਔਰਤ ਦਾ ਭੇਤਭਰੇ ਹਾਲਾਤ ਵਿਚ ਕਤਲ ਹੋਣ ਦਾ ਸਮਾਚਾਰ ਮਿਲਿਆ ਪਾਪਤ ਹੋਇਆ ਹੈ।ਇਸ ਸਬੰਧੀ ਪੁਲਸ ਥਾਣਾ ਸਿਟੀ ਨੂੰ ਦਰਜ ਕਰਵਾਏ ਬਿਆਨਾਂ ਵਿਚ ਮ੍ਵਿਕਾ ਸ਼੍ਰੀਮਤੀ ਪ੍ਵੇਜ਼ ਸਾਨਨ ਦੇ ਪਤੀ ਨਰਿੰਦਰ ਕੁਮਾਰ ਵਾਸੀ ਬੇੜੀਆਂ ਮੁਹੱਲਾ ਬਟਾਲਾ ਨੇ ਦੱਸਿਆ ਕਿ ਮੈਂ ਦਕਾਨਦਾਰ ਹਾਂ ਅਤੇ ਗਾਂਧੀ ਚੌਕ ਵਿਚ ਮੇਰੀ ਰੂਗਾਂ ਦੀ ਦੁਕਾਨ ਹੈ। ਉਸ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਤੇ ਉਸਦਾ ਲੜਕਾ ਦਕਾਨ 'ਤੇ ਚਲਾ ਗਿਆ ਅਤੇ ਪਿੱਛੋਂ ਘਰ ਵਿਚ ਉਸਦੀ ਪਤਨੀ ਪ੍ਵੇਜ਼ ਸਾਨਨ ਇਕੱਲੀ ਸੀ। ਨਰਿੰਦਰ ਕੁਮਾਰ ਮੁਤਾਬਕ ਮੈਂ ਦੁਪਹਿਰ ਸਮੇਂ ਜਦੋਂ ਆਪਣੀ ਪਤਨੀ ਨੂੰ ਫੋਨ ਕੀਤਾ ਤਾਂ ਉਸ ਵਲੋਂ ਫੋਨ ਨਾ ਚੱਕੇ ਜਾਣ ਕੀਤਾ ਤਾਂ ਉਸ ਵਲ ਫਨ ਨਾ ਚੁੱਕ ਜਾਣ 'ਤੇ ਮੈਂ' ਆਪਣੇ ਲੜਕੇ ਨੂੰ ਘਰ ਭੇਜਿਆ, ਜਿਸ 'ਤੇ ਮੇਰੇ ਲੜਕੇ ਨੇ ਦੇਖਿਆ ਕਿ ਉਸਦੀ ਮਾਂ ਲਹੂਲੁਹਾਨ ਜ਼ਮੀਨ 'ਤੇ ਗੰਭੀਰ ਜ਼ਖਮੀ

#### ਸੜਕ ਪਾਰ ਕਰ ਰਹੇ ਬਜ਼ੁਰਗ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ

ਵਿੱਕੀ ਭਬਾਤ ਜ਼ੀਰਕਪਰ / 2.4 ਅਗਸਤ : ਚੰਡੀਗੜ ਆਪਣੇ ਦੋਸਤ ਨੂੰ ਮਿਲਣ ਆਏ ਇੱਕ ਬਜ਼ੁਰਗ ਵਿਅਕਤੀ ਨੂੰ ਕਿਸੇ ਅਣਪਛਾਤੇ ੂ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸਨੂੰ ਰਾਹਗੀਰਾਂ ਦੀ ਮੱਦਦ ਨਾਲ ਪੰਚਕੁਲਾ ਸੈਕਟਰ 6 ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਜਿਸਨੂੰ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ -ਅਣਪਛਾਤੇ ਵਾਹਨ ਚਾਲਕ ਦੇ ਖਿਲਾਫ਼ ਕੇਸ ਅਗਲੀ ਕਾਰਵਾਈ ਸ਼ੁਰੂਕਰ ਦਿੱਤੀ ਹੈ। ਮਿਤਕ ਬਜ਼ਰਗ ਦੇ ਬੇਟੇ ਗੌਰਵ ਅਰੋੜਾ ਨਿਵਾਸੀ ਸੋਭਾਗਪਰ ਜਿਲਾ ੳਦੇਪਰ ਰਾਜਸਥਾਨ ਨੇ ਦੱਸਿਆ ਕਿ ਉਸਦੇ ਪਿਤਾ ਆਪਣੇ ਦੋਸਤ ਨੂੰ ਮਿਲਣ ਲਈ ਅਮ੍ਰਿਤਸਰ ਗਏ ਹੋਏ ਸਨ। ਜਿਸ ਤੋਂ ਬਾਅਦ ਉਹ ਕਿਸੇ \_ ਰਿਸ਼ਤੇਦਾਰ ਨੂੰ ਮਿਲਣ ਲਈ ਚੰਡੀਗੜ੍ਹ ਗਏ। ਰਿਸ਼ਤੇਦਾਰ ਘਰ ਨਾ ਹੋਣ ਕਰਕੇ ਉਹ ਵਾਪਿਸ ਘਰ ਜਾਣ ਲਈ ਪੰਚਕੁਲਾ ਤੋਂ ਆਉਂਦੇ ਹੋਏ ਜ਼ੀਰਕਪੁਰ ਵਾਪਿਸ ਆ ਰਹੇ ਸਨ। ਜਿਸ ਵੇਲੇ ਉਹ ਜ਼ੀਰਕਪਰ ਪੰਚਕਲਾ ਰੋਡ ਤੇ ਸਥਿੱਤ ਮਹਾਰਾਣੀ ਹੋਟਲ ਦੇ ਨਜ਼ਦੀਕ ਸੜਕ ਪਾਰ ਕਰਨ ਲੱਗੇ ਤਾਂ ਕਿਸ ਅਣਪਛਾਤੇ ਵਾਹਨ ਚਾਲਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਰਾਹਗੀਰਾਂ ਦੀ ਮੱਦਦ ਨਾਲ ਉਹਨਾਂ ਨੂੰ ਪੰਚਕੁਲਾ ਸੈਕਟਰ 6 ਦੇ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਜੀਸ ਦੀ ਸ਼ਿਕਾਇਤ ਥਾਣਾ ਢਕੋਲੀ ਵਿਖੇ ਦਰਜ



ਹਾਲਤ ਵਿਚ ਪਈ ਹੈ ਤੇ ਸਮਾਨ ਖਿੱਲਰਿਆ

-ਉਕਤ ਦਕਾਨਦਾਰ ਨੇ ਬਿ ਵਿਚ ਇਹ ਵੀ ਲਿਖਵਾਇਆ ਹੈ ਕਿ ਇਸ ਤੋਂ ਬਾਅਦ ਲੜਕੇ ਦਾ ਮੈਨੂੰ ਫੋਨ ਆਇਆ ਤਾਂ ਮੈਂ ਵੀ ਤੁਰੰਤ ਘਰ ਪਹੁੰਚਿਆ ਅਤੇ ਆਪਣੀ ਪਤਨੀ ਨੂੰ ਇਲਾਜ ਲਈ ਫੋਰਨ

ਜਿਥੇ ਡਾਕਟਰਾਂ ਨੇ ਉਸ (ਪਤਨੀ) ਨੂੰ ਮ੍ਰਿਤਕ ਕਰਾਰ ਦੇ ਦਿੱਤਾ ਨਰਿੰਦਰ ਕਮਾਰ ਨੇ ਦਰਜ ਕਰਵਾਏ ਬਿਆਨਾਂ ਵਿਚ ਅੱਗੇ ਦੱਸਿਆ ਹੈ ਕਿ ਲੱਗਦਾ ਹੈ ਕਿ ਮੇਰੀ ਪਤਨੀ ਪ੍ਵੇਜ਼ ਸਾਨਨ ਦਾ ਕਤਲ ਕਝ ਅਣਪਛਾਤੇ ਵਿਅਕਤੀਆਂ ਵਲੋਂ ਘਰ ਵਿਚ ਲੁੱਟ ਕਰਨ ਦੀ ਨੀਅਤ ਨਾਲ ਕੀਤਾ ਗਿਆ ਹੈ ਕਿਉਂਕਿ ਹੋ ਸਕਦਾ ਹੈ ਕਿ ਲੁਟੇਰਿਆਂ ਨੂੰ ਉਸ ਨੇ ਪਛਾਣ ਲਿਆ ਹੋਵੇ. ਜਿਸ ਤੋਂ \_ ਸਾਅਦ ਲਟੇਰੇ ਕਤਲ ਕਰਕੇ ਫਰਾਰ ਹੋ ਗਏ ਹੋਣ। ਬਿਆਨਕਰਤਾ ਮੁਤਾਬਕ ਲੁਟੇਰਿਆਂ ਨੇ ਮੇਰੀ ਪਤਨੀ ਦੇ ਸਿਰ ਵਿਚ ਬੋਤਲ ਮਾਰ ਕੇ ਉਸ ਨੂੰ ਮਾਰ ਦਿੱਤਾ ਹੈ। ਉਸ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਕੋਈ ਵੀ ਮਾਲੀ ਨੁਕਸਾਨ ਘਰ ਦਾ ਹੋਇਆ ਹੋਵੇਗਾ, ਉਸ ਬਾਰੇ ਬਾਅਦ ਵਿਚ ਹੀ ਪਤਾ ਚੱਲੇਗਾ। ਫਿਲਹਾਲ ਉਨ੍ਹਾਂ ਨੂੰ ਕੋਈ ਘਰੇਲੂ ਨੁਕਸਾਨ ਬਾਰੇ ਪਤਾ ਨਹੀਂ ਹੈ।ਹੋਰ ਜਾਣਕਾਰੀ ਮੁਤਾਬਕ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਐੱਸ.ਐੱਚ.ਓ ਸੁਖਇੰਦਰ ਸਿੰਘ ਅਤੇ ਡੀ.ਐੱਸ.ਪੀ ਸਿਟੀ -ਲਲਿਤ ਕਮਾਰ ਵੀ ਪਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਹੋਏ ਸਨ ਜਿੰਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ ਅਤੇ ਇਸ ਸਬੰਧੀ ਮ੍ਰਿਤਕਾ ਦੇ ਪਤੀ ਨਰਿੰਦਰ ਕੁਮਾਰ ਦੇ ਬਿਆਨਾਂ 'ਤੇ ਅਣਪਛਾਤਿਆਂ ਵਿਰੁੱਧ ਬਣਦੀਆਂ ਧਾਰਾਵਾਂਹੇਠ ਕਤਲ ਦਾ ਕੇਸ ਦਰਜ ਕਰ

ਉਕਤ ਔਰਤ ਦੇ ਹੋਏ ਕਤਲ ਸਬੰਧੀ ਜਦੋਂ ਚੇਅਰਮੈਨ ਅਸ਼ਵਨੀ ਸੇਖੜੀ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਵੀ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੱਖ ਸਾਂਝਾ ਕੀਤਾ ਅਤੇ ਪਲਸ ਅਫਸਰਾਂ ਨੂੰ ਦੂਰ ਸਾਂਝਾ ਕਾਤਾ ਅਤੇ ਧੁਨਸ ਅਫਸਰਾ ਨੂੰ ਉਕਤ ਔਰਤ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ।

## ।ਮਾਮਲਾ 'ਮੀਂਹ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜਨ ਦਾ ਘਨੌਰੀ ਕਲਾਂ ਦੇ ਲੋਕਾਂ ਵੱਲੋਂ ਧੂਰੀ-ਸ਼ੇਰਪੁਰ ਮੁੱਖ ਰੋਡ ਜਾਮ

ਰਣਜੀਤ ਸਿੰਘ ਸਿੱਧੂ ਸ਼ੇਰਪੁਰ/24 ਅਗਸਤ : ਇੱਥੋਂ ਨੇੜਲੇ ਪਿੰਡ ਘਨੌਰੀ ਕਲਾਂ ਵਿਖੇ ਮੀਂਹ ਦਾ ਪਾਣੀ ਲੋਕਾਂ ਘਰਾਂ ਅੰਦਰ ਦਾਖਲ ਹੋਣ ਦੇ ਵਿਰੋਧ ਵਿੱਚ ਲੋਕਾਂ ਵੱਲੋਂ ਕੱਲ ਗਿਆਰਾਂ ਵਜੇ ਤੋਂ ਲੈ ਕੇ ਸ਼ੇਰਪੁਰ ਤੋਂ ਧੂਰੀ ਮੁੱਖ ਰੋਡ ਜਾਮ ਰੋਡ ਜਾਮ ਕਰਕੇ ਲਗਾਇਆ ਧਰਨੇ ਦਾ ਕੋਈ ਸਥਾਈ ਹੱਲ ਨਾ ਨਿਕਲਦਾ ਦੇਖ ਅੱਜ ਦਜੇ ਦਿਨ ਵੀ ਸਰਕਾਰ ਵਿਰੁੱਧ ਭੜਾਸ ਕੱਢੀ। ਭਾਵੇਂ ਇੱਕ ਵਾਰ ਪ੍ਰਸ਼ਾਸਨਿਕ ਅਧਿਕਾਰੀ ਮਸਲੇ ਹੱਲ ਦਾ ਭਰੋਸਾ ਦਿਵਾ ਕੇ ਦੋ ਘੰਟਿਆਂ ਲਈ ਰਸਤਾ ਖੋਲਵਾ ਦਿੱਤਾ ਗਿਆ ਸੀ ਪਰੰਤੂ ਕਿਸਾਨਾ ਵੱਲੋਂ ਇੱਕ ਕੈਬਨਿਟ ਮੰਤਰੀ ਦਾ ਘਿਰਾਓ ਹੋਣ ਕਾਰਨ ਪੁਲਿਸ ਨੂੰ ਉੱਥੇ ਵਾਪਸ ਜਾਣਾ ਪਿਆ ਅਤੇ ਮਾਮਲਾ ਜਿਉਂ ਦਾ ਤਿਉਂ ਲਮਕ ਗਿਆ।

ਦੱਸ ਦਈਏ ਕਿ ਦੋ ਦਿਨਾਂ ਤੋਂ ਲਗਾਤਾਰ ਪੈ ਰਿਹਾ ਮੀਂਹ ਪਿੰਡ ਘਨੌਰੀ ਕਲਾਂ ਦੇ ਸ਼ਰਾ ਪੱਤੀ ਵਸਨੀਕ ਲੋਕਾਂ ਲਈ ਉਸ ਵੇਲੇ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਜਦੋਂ ਬਲਜੀਤ ਸਿੰਘ, ਗਰਮੇਲ ਸਿੰਘ, ਪਰਗਟ ਸਿੰਘ, ਗਰਪੀਤ ਸਿੰਘ, ਪਰਮਜੀਤ ਸਿੰਘ ਸਮੇਤ ਕਈ ਹੋਰ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ।

ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪੰਚ ਹਰਦੀਪ ਸਿੰਘ ਮਿੱਠੂ, ਪੰਚ ਹਰਮੇਲ ਸਿੰਘ, ਪਰਗਟ ਸਿੰਘ, ਜੀਵਨ ਸਿੰਘ (ਦੋਵੇਂ ਸਾਬਕ



ਕੱਲ ਤੋਂ ਕੋਈ ਸਣਵਾਈ ਨਾ ਹੋਣ ਕਾਰਨ ਅੱਜ ਗੁੱਸੇ ਵਿੱਚ ਆਏ ਲੋਕਾਂ ਨੇ ਘਨੌਰੀ ਕਲਾਂ ਵਿਖੇ ਮਜ਼ਬਰੀਵਸ ਚੱਕਾ ਜ਼ਾਮ ਕੀਤਾ ਹੈ। ਲੋਕ ਮੰਗ ਕਰ ਰਹੇ ਸਨ ਕਿ ਸੂਰਾ ਪੱਤੀ ਦੇ ਪਾਣੀ ਦੀ ਨਿਕਾਸੀ ਹਾਲ ਹੀ ਦੌਰਾਨ ਲੱਖਾਂ ਦੀ ਲਾਗਤ ਨਾਲ ਤਿਆਰ ਹੋਏ ਪੱਤੀ ਦੇ ਐਨ ਨਾਲ ਲਗਦੇ ਵਾਟਰ ਟਰੀਟਮੈਂਟ ਪਲਾਂਟ ਵੱਲ ਕੀਤੀ ਜਾਵੇ। ਉਧਰ ਪਿੰਡ ਦੀ ਪਰਸੀਂਹ ਪੱਤੀ ਦੇ ਲੋਕਾਂ ਨੇ ਸੂਰਾ ਪੱਤੀ ਦ ਪਾਣੀ ਵਾਟਰ ਟਰੀਟਮੈਂਟ ਪਲਾਂਟ ਵਿੱਚ ਪਾਏ ਜਾਣ ਦਾ ਤਿੱਖਾ ਵਿਰੋਧ ਕਰਦਿਆਂ ਤਰਕ ਦਿੱਤਾ ਕਿ ਸੂਰਾ ਪੱਤੀ ਕੋਲ ਦੋ ਟੋਭਿਆ ਦੀ ਪੰਜਾਰ ਵਿੱਘੇ ਜਗਾ ਹੈ ਟਰੀਟਮੈਂਟ ਪਲਾਂਟ

ਦੀ ਸ਼ਾਂ ਉਹਰ ਪਾਣੀ ਕੱਢਿਆ ਜਾਵੇ ਅਤੇ -ਾਵਹਾਅ ਵੀ ਸੂਰਾ ਪੱਤੀ ਵੱਲ ਹੰ

ਪਿੰਡ ਦੇ ਸਰਪੰਚ ਗਰਜੰਟ ਸਿੰਘ ਹੈਪੀ ਨੇ ਕਿਹਾ ਕਿ ਸੂਰਾ ਪੱਤੀ ਦੇ ਪਾਣੀ ਦੇ ਹੱਲ ਲਈ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਰ ਆਏ ਸਨ ਪਰ ਅਚਾਨਕ ਕਿਸੇ ਕਾਰਨ ਉਨ੍ਹਾਂ ਨੂੰ ਉਥੋਂ ਜਾਣਾ ਪਿਆ। ਬੀਡੀਪੀਓ ਜੁਗਰਾਜ ੂ\_\_ ਸਿੰਘ ਨੇ ਕਿਹਾਮਸਲੇ ਦਾ ਹੱਲ ਕੱਢਣ ਲਈ ਪੂਰੀ ਤਰ੍ਹਾਂ ਪ੍ਰਸ਼ਾਸਨ ਤੱਤਪਰ ਹਨ ਪਰੰਤੂ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਘਾਟ ਕਾਰਨ ਮਸਲਾ ਹੱਲ ਨਹੀਂ ਹੋ ਸਕਿਆ।

## ਰੁਲਾਸੀਵਾਈਡ ਇਸ਼ਤਿਹਾਰ

→ ਮੈਂ. ਨਰ ਪੱਤਰ ਦੀਪਕ ਕਮਾਰ ਵਾਸੀ - ਜ, ਰੂਪ ਤੁਤਰ ਦਾਖਕ ਕੁਸਾਰ ਵਾਸ। ਮਕਾਨ ਨੰਬਰ 6229, ਗਲੀ ਨੰਬਰ 8, ਗਣੇਸ਼ ਨਗਰ, ਬਠਿੰਡਾ ਨੇ ਆਪਣਾ ਨਾਮ ਨਰ ਤੋਂ ਬਦਲਕੇ ਨਰ ਨਾਗਪਾਲ ਰੱਖ ਲਿਆ ਹੈ।

**☞ ਮੈਂ**, ਬਨਵਾਰੀ ਗੁਪਤਾ ਪੁੱਤਰ ਰਾਮ ਦਾਸ ਗੁਪਤਾ ਵਾਸੀ ਮਕਾਨ ਨੰਬਰ-227, ਨਿਊ ਅਸ਼ੋਕ ਨਗਰ, ਡਾਕਖਾਨਾ ਨੇਤਾਜੀ ਨਗਰ ਲਹਿਆਣਾ ਨੇ ਆਪਣਾ ਨਾਮ ਬਨਵਾਰੀ ਲਾਲ ਗੁਪਤਾ ਰੱਖ ਲਿਆ ਹੈ।

ੈਸੇਂ. ਨਵਨੀਤ ਕੌਰ ਨਾਗਰਾ ਪਤਨੀ ਸ਼ਰਨਜੀਤ ਸਿੰਘ ਪਿੰਡ ਕੋਟਲਾ ਕੜੀ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਨੇ ਆਪਣਾ ਨਾਮ ਬਦਲ ਕੇ ਨਵਨੀਤ ਕੌਰ ਰੱਖ ਲਿਆ ਹੈ। ਸਬੰਧਤ ਨੋਟ ਕਰਨ ♣ ਮੈੱ, ਸ਼ਰਨਜੀਤ ਸਿੰਘ ਨਾਗਰਾ ਪੁੱਤਰ

ਸਿੰਘ ਪਿੰਡ ਕੋਟਲਾ ਭੜੀ ਤਹਿਸੀਲ ਸਮਰਾਲਾ ਜ਼ਿਲ੍ਹਾ ਲਧਿਆਣਾ ਨੇ ਮਾਪਣਾ ਨਾਮ ਬਦਲ ਕੇ ਸ਼ਰਨਜੀਤ ਸਿੰਘ ਰੱਖ ਲਿਆ ਹੈ। ਸਬੰਧਤ ਨੌਟ ਕਰਨ। ☞ ਮੈਂ, ਗੁਰਬੀਰ ਸਿੰਘ ਪੁੱਤਰ ਉੱਦਮ

ਸਿੰਘ ਖਾਲਸਾ ਵਾਸੀ ਮਕਾਨ ਨੰ. 526. ਸੈਕਟਰ-3 ਏ, ਬਟਨ ਲਾਲ ਰੋਡ, ਖਾਲਸਾ ਹਾਊਸ, ਮੰਡੀ ਗੋਬਿੰਦਗੜ੍ਹ ਜਿਲ੍ਹਾ ਫਤਿਹਗੜ੍ਹ ਸਾਹਿਬ ਪੰਜਾਬ ਨੇ ਆਪਣਾ ਨਾਮ ਬਦਲ ਕੇ ਗੁਰਬੀਰ ਸਿੰਘ ਖਾਲਸਾ ਰੱਖ ਲਿਆ ਹੈ।

#### ਬੇਦਖਲੀ ਨੋਟਿਸ

🖛 ਮੈੱ. ਸਰਜੀਤ ਸਿੰਘ ਪੱਤਰ ਮੇਹਰ ਸਿੰਘ ਵਾਸੀ ਪਿੰਡ ਭਗੜਾਨਾ ਤਹਿਸੀਲ ਵਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਆਪਣੇ ਲੜਕੇ ਗੁਰਵਿੰਦਰ ਸਿੰਘ ਤੇ ਨੂੰਹ ਸਵਰਨਜੀਤ ਕੌਰ ਨੂੰ ਮੇਰੇ ਕਹਿਣੇ ਤੋਂ ਬਾਹਰ ਹੋਣ ਕਰਕੇ ੍ਹਾ ਮਾਰ ਕਰਿੰਦ 'ਤੇ ਬਾਰਰ ਹੋਏ ਕਰਕ ਮਾਪਣੀ ਚੱਲ-ਅਚੱਲ ਜਾਇਦਾਦ ਤੋਂ ਭੇਦਖਲ ਕਰਦਾ ਹਾਂ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ ♣ ਮੈਂ, ਮੁਨਾਵਰ ਮਸੀਹ ਪੁੱਤਰ ਗੁਲਜ਼ਾਰ ਮਸੀਹ ਪਿੰਡ ਤਹਿਸੀਲ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਸੂਚਿਤ ਕਰਦਾ ਹਾਂ ਕਿ ਮੇਰਾ ਲੜਕਾ ਫਤਿਹ<sup>ੂ</sup> ਚੰਦ ਅਤੇ ਨੰਹ ਨੀਲਮ ਜੋ ਲੜਧਾ ਫੀਤਰ ਚੰਦ ਅਤੇ ਨੂੰਹ ਨੀਲਸ ਜ ਮੇਰੇ ਕਹਿਣੇ ਤੋਂ ਬਾਹਰ ਹਨ ਨੂੰ ਮੈਂ ਆਪਣੀ ਚੱਲ ਤੇ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਲੈਣ-ਦੇਣ ਕਰਨ ਵਾਲਾ

ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ

ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

ਦੇਸ਼ ਸੇਵਕ ਦੀ ਮੈਨੇਜ਼ਮੈਂਟ ਇਸ ਅਖਬਾਰ 'ਚ ਛਪੇ ਇਸ਼ਤਿਹਾਰਾਂ (ਡਿਸਪਲੇ/ਕਲਾਸੀਫਾਈਡ) ਦੇ ਤੱਥਾਂ ਲਈ

ਵਿਚੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ

ਖ਼ਦ ਜਿੰਮੇਵਾਰ ਹੋਵੇਗਾ।

#### ਬੇਦਖਲੀ ਨੋਟਿਸ

🖛 ਮੈੱ. ਜਸਪਾਲ ਕੌਰ ਪਤਨੀ ਗਰਅਵਤਾਰ ਸਿੰਘ ਵਾਸੀ ਮਕਾਨ ਨੰਬਰ 185 ਗਰਸੇਵਕ ਸਿੰਘ, ਨੂੰਹ ਸਨੀਤਾ ਰਾਣੀ ਉਰਫ ਯੂਰਸਦ ਸਾਕੇ, ਦੂਰ ਸੁਨਸਤ ਚੋਣ। ਦੂਰਚ ਮਨਜੋਤ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਣ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ। ਇਨ੍ਹਾਂ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ। ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ

ਮੈਂ, ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਚੱਪੜ ਤਹਿਸੀਲ ਰਾਜਪੂਰਾ ਜ਼ਿਲਾ ਪਟਿਆਲਾ ਆਪਣੇ ਲੜਕੇ ਸੰਦੀਪ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਦੇ ਕਾਰਨ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖ਼ਲ ਕਰਦਾ ਹਾਂ। ਲੈਣ ਦੇਣ ਕਰਨ ਵਾਲਾ ਆਪ ਜਿੰਮੇਵਾਰ ਹੋਵੇਗਾ। ਮੇਰੀ ਅਤੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ

 ਜਾਂ. ਬੰਤ ਸਿੰਘ ਪੱਤਰ ਨਿਰੰਜਨ ਸਿੰਘ ਵਾਸੀ ਮਕਾਨ ਨੂੰ 112, ਗੁਰੂ ਨਾਨਕ ਨਗਰ, ਤ੍ਰਿਪੜੀ ਪਟਿਆਲਾ ਆਪਣੇ ਲੜਕੇ ਗੁਰਤੇਜ ਸਿੰਘ, ਨੂੰਹ ਸਨੀਤਾ ਅਤੇ ਪੋਤੇ ਪਰਮਵੀਰ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਦੇ ਕਾਰਨ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖ਼ਲ ਕਰਦਾ ਹਾਂ। ਇਨ੍ਹਾਂ ਨਾਲ ਲੈਣ-ਦੇਣ ਕਰਨ ਵਾਲਾ ਆਪ ਜਿੰਮੇਵਾਰ ਹੋਵੇਗਾ।

🖛 ਮੈੱ. ਮਨਜੀਤ ਸਿੰਘ ਪੱਤਰ ਰਾਮ ਦਾਸ ਵਾਸੀ ਮਕਾਨ ਨੂੰ 103-ਏ, ਗਲੀ ਨੂੰ 4 ਭਾਰਤ ਨਗਰ, ਨਾਭਾ ਰੋਡ ਪਟਿਆਲ ਆਪਣੇ ਲੜਕੇ ਕਲਦੀਪ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਦੇ ਕਾਰਨ ਆਪਣੀ ਚੱਲ ਤ ਕੇ ਪਰ ਹੋਣ ਦੇ ਕਾਰਨ ਆਪਣ। ਚੋਨ ਅਚੱਲ ਜਾਇਦਾਦ ਤੋਂ ਬੇਦਖ਼ਲ ਕਰਦਾ ਹਾਂ। ਲੈਣ ਦੇਣ ਕਰਨ ਵਾਲਾ ਆਪ ਜਿੰਮੇਵਾਰ ਹੋਵੇਗਾ। ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।

#### ਆਮ ਸੂਚਨਾ

➡ ਐ˙, ਪਾਰੂਲ ਬੈਨੀਵਾਲ ਪਤਨੀ ਗੁਰਬੀਰ ਸਿੰਘ ਖਾਲਸਾ ਪਹਿਲਾ ਪਤਾ ਮਕਾਨ ਨੂੰ. 216/17, ਨੇੜੇ ਸੀਆਈਏ ਸਟਾਫ, ਟੋਹਾਣਾ ਜ਼ਿਲ੍ਹਾ ਫਤਿਆਬਾਦ ਹਰਿਆਣਾ ਤੋਂ (After Marriage) ਹੁਰ ਪਤਾ ਮਕਾਨ ਨੰ. 526, ਸੈਕਟਰ-3 ਏ, ਬਟਨ ਲਾਲ ਰੋਡ, ਖਾਲਸਾ ਹਾਊਸ, ਮੰਡੀ ਗੋਬਿੰਦਗੜ੍ਹ ਜਿਲ੍ਹਾ ਫਤਿਹਗੜ੍ਹ ਸਾਹਿਬ ਪੰਜਾਬ ਹੋ ਗਿਆ ਹੈ।

OLASSIFIED ADVERTISEMENTS

🖛 ਮੈਂ. ਬਲਵਿੰਦਰ ਸਿੰਘ ਪੱਤਰ ਅਮਰ ਸਿੰਘ ਪਿੰਡ ਮੰਜੋਲੀ ਤਹਿਸੀਲ ਰਾਜਪੁਰ ਜਿਲਾ ਪਟਿਆਲਾ ਆਪਣੇ ਲੜਕ ਕਮਲਪੀਤ ਸਿੰਘ ਅਤੇ ਨੂੰਹ ਜ਼ਸਪੀਤ ਕੌਰ ਜੋ ਮੇਰੇ ਪਰਿਵਾਰਕ ਮੈਂਬਰਾਂ ਦੇ ਕਹਿਣੇ ਤੋਂ ਬਾਹਰ ਹਨ ਨੂੰ ਆਪਣੀ ਚੱਲ,ਅਚੱਲ ਸੰਪਤੀ ਤੋਂ ਬੇਦਖਲ ਕਰਦਾ ਹਾਂ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ। ਮੇਰੀ ਤੇ ਪਰਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਸਬੰਧ<u>:</u> ਨੋਟ ਕਰਨ।

ਨਟ ਕਰਨ। ➡ ਮੈਂ, ਸੁੱਚਾ ਸਿੰਘ ਪੁੱਤਰ ਉਜਾਗਰ ਸਿੰਘ, ਪਿੰਡ ਐਬਛਪਾ, ਤਹਿਸੀਲ ਡੇਰਾਬੱਸੀ, ਜਿਲ੍ਹਾ ਐਸ.ਏ.ਐਸ ਨਗਰ ਬਿਆਨ ਕਰਦਾ ਹਾਂ ਕਿ ਮੇਰੀ ਲੜਕੀ ਸਿਮਰਨ ਕੌਰ ਮੇਰੇ ਕਹਿਣੇ ਤੋਂ ਬਾਹਰ ਹੈ। ਮੇਰੇ ਤੇ ਮੇਰੇ ਪਰਿਵਾਰ ਨਾਲ ਲੜਾਈ ਝਗੜਾ ਕਰਦੀ ਹੈ। ਪਿਛਲੇ ਕਈਂ ਦਿਨਾਂ ਤੋਂ ਅਣਦੱਸੀ ਥਾਂ 'ਤੇ ਰਹਿ ਰਹੀ ਹੈ। ਸਿਮਰਨ ਜੇਕਰ ਆਪਣਾ ਕੋਈ ਜਾਨੀ/ਮਾਲੀ ਠੁਕਸਾਨ ਕਰਦੀ ਹੈ, ਉਸ ਦੀ ਉਹ ਖੁੱਦ ਜਿੰਮੇਵਾਰ ਹੋਵੇਗੀ। ਮੈਂ ਇਸ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ।ਇਸ ਨਾਲ ਲੈਣ-ਦੇਰ ਕਰਨ ਵਾਲਾ ਖੁੱਦ ਜਿੰਮੇਵਾਰ ਹੋਵੇਗਾ। • ਅਸੀਂ, ਦੀਵਾਨ ਚੰਦ ਸਿੰਘ ਪੁੱਤਰ

ਪਿਆਰਾ ਰਾਮ ਅਤੇ ਬਲਬੀਰ ਕੋਰ ਪਤਨੀ ਦੀਵਾਨ ਚੰਦ ਵਾਸੀਆਨ ਪਿੰਡ ਛੋਟਾ ਸੂਰਤਾਪੁਰ ਤਹਿਸੀਲ ਸ੍ਰੀ ਚਮਕੋਰ ਸਾਹਿਬ ਜਿਲਾ ਰੂਪਨਗਰ ਨੇ ਆਪਣੇ ਲੜਕੇ ਪਵਨ ਕੁਮਾਰ ਅਤੇ ਨੂੰਹ ਰੀਨਾ ਦੇਵੀ,ਪੋਤ ਕੁਸਾਰ ਅਤੇ ਨੂੰਹ ਗੋਨਾ ਦੇਵਾ,ਪਤਾ ਅਮਰਜੀਤ ਸਿੰਘ,ਪੋਤਰੀਆ ਹਰਸਪ੍ਰੀਤ ਕੋਰ ਅਤੇ ਸਹਿਜਪ੍ਰੀਤ ਕੋਰ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਨ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਹਰ ਕਿਸੇ ਕਿਸਮ ਦੇ ਲੈਣ-ਦੇਣ ਜਾਂ ਨਫਾ ਨਕਸਾਨ ਦੇ ਲਈ ਇਹ ਖੱਦ ਜਿੰਮੇਵਾਰ

ਮੈਂ, ਸਿਵ ਕੁਮਾਰ ਪੁੱਤਰ ਸ੍ਰੀ ਗਿਰਧ ਲਾਲ ਵਾਸੀ ਕ੍ਰਿਸ਼ਨਾ ਬਸਤੀ ਸਮਾਣ ਜਿਲਾ ਪਟਿਆਲਾ ਨੇ ਹਲਫੀਆ ਬਿਆਟ ਰਾਹੀਂ ਆਪਣੇ ਲੜਕੇ ਸਾਹਿਲ ਕੁਮਾਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕ ਅਚੱਲ ਜਾਇਦਾਦ ਤੋਂ ਬੇਦਖਲ ਕੀਤਾ ਹੈ ਉਸ ਨਾਲ ਲੈਣ ਦੇਣ ਕਰਨ ਜਾਂ ਕੋਈ ਵੀ ਕੁਸ ਨਾਲ ਲਣ ਦਣ ਕਰਨ ਜਾ ਕੋਈ ਵੀ ਕਾਨੂੰਨੀ ਕਾਰਵਾਈ ਉਸ ਵਿਰੁੱਧ ਹੁੰਦੀ ਹੈ ਤਾਂ ਉਸ ਨਾਲ ਮੇਰੇ ਕਿਸੇ ਵੀ ਪਰਿਵਾਰਕ ਮੈਂਬਰ ਅਤੇ ਮੇਰਾ ਸਬੰਧ ਨਹੀਂ ਹੋਵੇਗਾ।

ਪਬਲਿਕ ਨੋਟਿਸ

## ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬੈਂਕ ਬਰਾਂਚ ਰਾਮਪੁਰਾ ਅੱਗੇ ਧਰਨਾ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ



ਰਾਮਪੁਰਾ ਫੂਲ/ 24 ਅਗਸਤ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਰਾਮਪੁਰਾ ਵੱਲੋਂ ਬੈਂਕ ਅੱਗੇ ਦਜੇ ਦਿਨ ਵੀ ਜਾਰੀ ਰਿਹਾ ਇਹ

ਜਗਰਾਉਂ / 24 ਅਗਸਤ : 2022 ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ

ਲਈ ਸ਼ੋਮਣੀ ਅਕਾਲੀ ਦਲ ਵੱਲੋਂ ਕਮਰਕੱਸੇ

ਕੱਸ ਲਏ ਹਨ। ਅਕਾਲੀ ਦਲ ਦੇ ਪਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰ ਐਲਾਨ

ਦਿੱਤੇ ਹਨ, ਜਿੱਥੇ ਉਮੀਦਵਾਰਾਂ ਦੀ ਸਥਿਤੀ

ਦਿੱਤ ਹਨ, ਜਿਥੇ ਉਸਦਿਵਾਰ ਦਾ ਸਾਤਰਾ ਪੂਰੀ ਮਜ਼ਬੂਤ ਲੱਗ ਰਹੀ ਹੈ, ਉਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਜਗਰਾਉ ਤੋਂ ਪਾਰਟੀ ਨੇ ਐਸ. ਆਰ. ਕਲੇਰ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਪੂਰੇ

ਹਲਕੇ ਅੰਦਰ ਖੁਸ਼ੀ ਵਰਗਾ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਲੋਕ ਕਲੇਰ ਦੀ

ਸ਼ਖ਼ਸੀਅਤ, ਮਿਲਣਸਾਰ ਤੇ ਦੁੱਖ-ਦਰਦ ਦੇ

ਸਭ ਕਾਇਲ ਹਨ । ਟਿਕਟ ਮਿਲਣ ਉਪਰੰਤ

ਕਲੇਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ 'ਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ

ਰਿਹਾ ਹੈ, ਜਿਸ ਤਹਿਤ ਉਹ ਅਕਾਲੀ ਦਲ

ਵੱਲੋਂ ਐਲਾਨੇ 13 ਨਕਾਤੀ ਪੋਗਰਾਮਾਂ ਬਾਰੇ

ਲੋਕਾਂ ਨੂੰ ਜਾਣੂ ਕਰਵਾਉਂਦੇ ਹਨ, ਉਥੇ ਕਾਂਗਰਸ ਸਰਕਾਰ ਦੀਆਂ ਨਲਾਇਕੀਆਂ

ਬਾਰੇ ਜਾਗਰਕ ਕਰਦੇ ਹਨ । ਸ਼ੋਮਣੀ

ਧਰਨਾ ਪਿੰਡ ਦੌਲਤਪਰੇ ਦੇ ਕਿਸਾਨ ਵੀਰ ਦਵਿੰਦਰ ਸਿੰਘ ਨੇ ਸੈਨ 2015 ਵਿੱਚ ਇਸ ਬੈਂਕ ਵਿਚ 7.50 ਤੋਲੇ ਸੋਨਾ ਰੱਖ ਕੇ ਇਕ ਲੱਖ ਸਤ ਹਜ਼ਾਰ ਦਾ ਲੋਨ ਕਰਵਾਇਆ ਸੀ

ਹਲਕਾ ਇੰਚਾਰਜ ਕਲੇਰ ਦਾ ਅਨਾਰਕਲੀ ਬਾਜ਼ਾਰ ਦੇ ਦੁਕਾਨਦਾਰਾਂ ਨੇ ਕੀਤਾ ਭਰਵਾਂ ਸਵਾਗਤ

ਸਾਲ ਤਿੰਨ ਮਹੀਨੇ ਸ਼ਾਅਦ ਵੇਜ਼ ਦਿੱਤ ਇਸ ਦੇ ਸਬੰਧ ਵਿੱਚ ਕਲ ਫੂਲ ਦੁਆਰਾ ਰਾਤੀ ਕਿਸਾਨ ਲੀਡਰਾ ਨਾਲ ਮੀਟਿੰਗ ਕਰਕੇ ਮਜ ਬੈਕ ਦੇ ਉਚ ਅਧਿਕਾਰੀਆ ਨਾਲ ਗੱਲਬਾਤ ਕਰਾਉਣ ਦਾ ਵਾਅਦਾ ਕਰਕੇ ਬੈਂਕ ਦੇ ਮੁਲਾਜ਼ਮਾ ਨੂੰ ਅਪਣੇ ਨਾਲ ਲੈ ਗਏ ਸਨ ਪੰਤ ਅੱਜ ਨਾਤਾਬੈਂਕ ਦੇ ਮਲਾਜ਼ਮਾ ਨੇ ਬੈਂਕ ਖੋਲੀ ਅਤੇ ਨਾ ਹੀ ਕਿਸੇ ਅਧਿਕਾਰੀਆ ਨੇ ਕੋਈ ਮੀਟਿੰਗ ਕੀਤੀ ਇਸ ਮੌਕੇ ਕਾਕਾ ਸਿੰਘ ਕੋਟੜਾ ਕੌੜਿਆਵਾਲਾ ਨੇ ਕਿਹਾ ਕਿ ਕਦੇ ਵੀ ਚੋਰ ਆਦਮੀ ਸੱਚ ਦ ਸਾਹਮਣਾ ਨਹੀਂ ਕਰ ਸਕਦਾ ਬੈਂਕ ਕਿਸਾਨ ਦੇ ਚੋਰ ਹਨ ਇਸ ਕਾਰਨ ਅਧਿਕਾਰੀ ਨਹੀਂ ਆਏ ਪਰ ਸਾਡਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸੋਨਾ ਵਾਪਸ ਨਹੀਂ ਕਰਾਉਂਦੇ ਭਾਵੇਂ ਇਹ ਧਰਨਾ ਕਿੰਨਾ ਵੀ ਸਮਾਂ ਜਾਰੀ ਰੱਖਣਾ ਪਵੇਂ ਇਸ ਮੌਕੇ ਪਿੰਡ ਪ੍ਰਧਾਨ ਬੇਅੰਤ ਸਿੰਘ ,ਲਖਵੀਰ ਖੋਖਰ ,ਜਗਸੀਰ ਪਿਥੋ, ਰਾਜ ਚੌਕੇ ,ਲਛਮਣ ਭੰਦੜ, ਪਿਤਪਾਲ ਕੋਟੜਾ ਮਾਤਾ ਅਮਰਜੀਤ ਕੌਰ ਮੰਡੀ ਕਲਾ ਆਦਿ

## ਜ਼ਿਲ੍ਹਾ ਮਾਨਸਾ 'ਚ 71ਵੇਂ ਵਣ ਮਹਾਂਉਤਸਵ ਦਾ ਆਗਾਜ਼ ਮੌਜੂਦਾ ਸਾਲ ਵਿਚ ਜ਼ਿਲ੍ਹੇ ਅੰਦਰ 3 ਲੱਖ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ



\_ ਮਾਨਸਾ / 24 ਅਗਸਤ : ਪੰਜਾਬ ਸਰਕਾਰ ਵੱਲੋਂ ਵਣ ਅਤੇ ਜੰਗਲੀ ਜੀਵ ਸਰੱਖਿਆ ਵਿਭਾਗ ਦੇ ਸਹਿਯੋਗ ਨਾਲ 71ਵਾਂ ਵਣ ਮਹਾਂਉਤਸਵ ਮਨਾਇਆ ਗਿਆ. ਜਿਸ ਵਿੱਚ ਜੰਗਲਾਤ ਛਪਾਈ ਅਤੇ ਲਿਖਣ ਸਮੱਗਰੀ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼ੇਣੀਆਂ ਦੇ ਭਲਾਈ ਮੰਤੂਰੀ ਸ਼੍ਰੀ ਸਾਧੂ ਸਿੰਘ ਧਰਮਸੋਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਣ ਮਹਾਂਉਤਸਵ ਹਰਿਆਵਲ ਮੁਹਿੰਮ ਨੂੰ ਸ਼ੁਰੂ ਕਰਨ ਲਈ ਆਈ ਐਫ.ਐਸ., ਵਣ ਪਾਲ ਸਾਊਥ ਸਰਕਲ<sup>ੋ</sup>, ਪੰਜਾਬ ਪਟਿਆਲਾ ਸ਼੍ਰੀ ਮੁਨੀਸ਼ ਕੁਮਾਰ ਅਤੇ ਪੀ.ਐਫ.ਐਸ. ਵਣ ਮੰਡਲ ਅਫ਼ਸਰ ਮਾਨਸਾ ਸ਼੍ਰੀ ਅੰਮ੍ਰਿਤਪਾਲ ਸਿੰਘ

ਬਰਾਤ ਵੱਲੋਂ ਵਣ ਮੰਤਲ ਮਾਨਸਾ ਅਧੀਨ ਪੈਂਦੇ ਵੱਖ-ਵੱਖ ਪਿੰਡਾਂ, ਪੈਚਾਇਤੀ ਜ਼ਮੀਨ, ਨਗਰ ਕੌਂਸਲ ਲੈਂਡ ਵਿੱਚ 10600 ਬੁਟੇ-

ਪੇਂਦੇ ਲਗਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਪੈਦੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਵਣ ਮਹਾਂਉਤਸਵ ਦੀ ਜ਼ਿਲ੍ਹਾ ਮਾਨਸਾ ਵਿੱਚ ਸ਼ੁਰੂਆਤ ਵਧੀਕ ਡਿਪੌਟੀ ਕਮਿਸ਼ਨਰ (ਵਿਕਾਸ) ਸ਼ੀਮਤੀ ਰਾ ਕਾਸਡਰ (ਦਿਕ ਸੋ) ਸ਼੍ਰਾਸਤ। ਹਪ੍ਰੀਤ ਕੌਰ ਸੰਧੂ ਵੱਲੋਂ ਪਿੰਡ ਖ਼ਿਆਲਾ ਵਿਖੇ ਪੌਦੇ ਲਗਾ ਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਪੰਚਾਇਤ, ਕਲੱਬ ਮੈਂਬਰ ਅਤੇ ਜੰਗਲਾਤ ਵਿਕਾਗ ਦੇ ਨੁਪਾਇਦਿਆਂ ਨੂੰ ਪਿੰਡਾਂ ਵਿੱਚ ਵੱਧ ਤੋਂ ਵੱਧ ਰੁੱਖ ਲਗਾ ਕੇ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ

ਅਪੀਲ ਕੀਤੀ।

ਰੇ'ਜ ਅਫ਼ਸਰ ਸ਼ੀ ਹਰਜੀਤ ਸਿੰਘ ਨੇ ਦੱਸਿਆ ਕਿ ਸਾਲ 2021-22 ਦੌਰਾਨ ਮਾਨਸਾ ਮੰਡਲ ਅਧੀਨ ਚੱਲ ਰਹੀਆਂ ਵੱਖ-ਵੱਖ ਵਿਭਾਗੀ ਸਕੀਮਾਂ ਤਹਿਤ ਵਧ-ਵਧ ਵਿਭਾਗੀ ਸਕਸਿਸ ਤਹਿਤ 214844 ਬੂਟੇ ਲਗਾਏ ਜਾ ਚੁੱਕੇ ਹਨ ਅਤੇ ਵੱਖ-ਵੱਖ ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ, ਧਾਰਮਿਕ ਸਥਾਨਾਂ ਅਤੇ ਹੋਰ ਸੰਸਥਾਵਾਂ ਨੂੰ 75900 ਬੂਟੇ ਮੁਫ਼ਤ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਾਲ ਦੌਰਾਨ ਮਾਨਸਾ ਜ਼ਿਲ੍ਹੇ ਅੰਦਰ 301344 ਬਟੇ ਲਗਾਏ ਜਾਣਗੇ ਉਨਾਂ ਦੱਸਿਆ ਕਿ ਮਾਨਸਾ ਵਣ ਮੰਡਲ ਅਧੀਨ 2 ਵਣ ਰੇ'ਜਾਂ (ਮਾਨਸਾ ਤੋਂ ਬੁਢਲਾਡਾ) ਆਉਂਦੀਆਂ ਹਨ।

ਨੋਟਿਸ

mois quality on the special Revision of the special Revision of the special Revision Revision of the special Revision Re

September 2021, may obtain Jogin ID and password for remote e-voting by sending a request at raiseshing Biopharaeonian course, and the properties of the pr

Date: 24.08.2021

#### ਪਬਲਿਕ ਨੋਟਿਸ

ਜਨ ਸਾਧਾਰਨ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਹੇਠ ਦਰਸਾਏ ਲੜੀ ਨੰਬਰਾਂ ਦੇ ਕਵਰ ਨੌਟ ਗੁਆਚ ਗਏ ਹ

ਸਬ-ਰਜਿਸਟਰਾਰ, ਤੁਪਨਗਰ। ਫ਼ਜ਼ਾ ਖਾਨਗੀ ਵਸੀਅਤ ਮਿਤੀ 7.11.2015 ਵਲੋਂ ਸ੍ਰੀ ਮ ਰਾਜ ਚੋਪੜਾ ਪੁੱਤਰ ਸ੍ਰੀ ਉਮ ਪ੍ਰਕਾਸ਼ ਚੋਪੜਾ ਵਾਸ਼ੇ ਕਾਨ ਨੰਸ਼ਰ 25, ਰਣਜੀਤ ਐਵੀਨਿਊ, ਨੌਡੇ ਪਰਮਾ ਸਪਤਾਲ ਰੁਪਨਗਰ ਤਹਿ ਵਾ ਜ਼ਿਲ੍ਹਾ ਰੁਪਨਗਰ ਜਿਸਟਰੇਸ਼ਨ ਦੀ ਧਾਰਾ 40 ਆਰ ਅਧੀਨ ਰਜਿਸਟਰਡ

## Jindal Cotex Limited

The Notice is hereby given that 24th Annual General Meeting of the member of Jindal Cotest Limited is scheduled to be held on Wednesday, 15thday of September, 2021 at 20 Au. At the Registered Office at Vidage Mandalak Lalany, D-D (Big. Triefs IAS Planam, District Luchians.

Notice Luchians.

Notice

For JINDAL COTEX LIMITED

(Sandeep Jindal) Managing Director DIN: 01639743

ਵੱਖ-ਵੱਖ ਜੱਥੇਸ਼ੰਦੀਆਂ ਵੱਲੋਂ ਕਲੇਰ ਦਾ

ਅਕਾਲੀ ਦਲ ਸ਼ਹਿਰੀ ਦੇ ਸੀਨੀਅਰ ਆਗੂ ਦੀਪਇੰਦਰ ਸਿੰਘ ਭੰਡਾਰੀ ਵੱਲੋਂ ਅਨਾਰਕਲੀ ਬਾਜ਼ਾਰ 'ਚ ਐਸ. ਆਰ. ਕਲੇਰ ਦੇ ਰੱਖੀ ਮੀਟਿੰਗ 'ਚ ਇਕੱਠ ਦੇਖ ਕਲੇਰ ਗਦਗਦ ਹੋ ਗਏ ਤੇ ਆਪਣੇ ਜ਼ਜਬਾਤੀ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 13 ਨੁਕਾਤੀ ਪ੍ਰੋਗਰਾਮਾਂ ਨੂੰ ਘਰ-ਘਰ ਪਹੁੰਚਾਉਣ ਵਾਸਤੇ ਹੁਣ ਤੋਂ ਹੀ ਚੋਣ ਮੁਹਿੰਮ ਆਰੰਭ ਦਿੱਤੀ ਹੈ ਤਾਂ ਕਿ ਸ਼੍ਰੋਮਣੀ ਅਕਾਲੀ

ਸਾਂਝੀਆਂ ਕਰਦੇ ਆਖਿਆ ਕਿ ਉਨ੍ਹਾਂ ਨੇ ਲੰਬਾ ਸਮਾਂ ਸਰਕਾਰੀ ਨੌਕਰੀ ਕੀਤੀ ਤੇ ਉਹ ਲਬਾ ਸਮਾ ਸਰਕਾਗ ਨਕਗੇ ਕੀਤੀ ਤੇ ਉਹ ਪੰਜ ਸਾਲ ਵਿਧਾਇਕ ਵਜੋਂ ਤੁਹਾਡੇ ਸੇਵਾ ਕਰ ਚੁੱਕੇ ਹਨ ਤੇ ਹੁਣ ਵੀ ਇੱਕੋਂ – ਇਕ ਮਕਸਦ ਹੈ ਕਿ ਇਲਾਕੇ ਦੀ ਸੇਵਾ ਕਰਨਾ, ਜਿਹੜੀ ਤਹਾੜੇ ਸਹਿਯੋਗ ਤੋਂ ਬਿਨਾਂ ਸੰਕਵ ਨਹੀਂ । ਇਸ ਮੌਕੇ ਦੀਪਇੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਐਸ. ਆਰ. ਕਲੇਰ ਨੇ ਪਿੱਛਲੇ ਕਾਰਜਕਾਲ ਦੌਰਾਨ ਜੋ ਵਿਕਾਸ ਕੀਤਾ ਹੈ. ਉਸ ਦਾ ਕੋਈ ਤੋੜ ਨਹੀਂ ਹੈ । ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਐਸ. ਆਰ. ਕਲੇਰ ਦੇ ਰੂਪ 'ਚ ਇਕ ਇਮਾਨਦਾਰ, ਸਾਫ਼ ਸੁਥਰੇ, ਪੜ੍ਹੋ-ਲਿਖੇ ਤੇ ਆਮ ਲੋਕਾਂ ਦੇ ਦੁੱਖਾਂ ਸੁੱਖਾਂ ਵਿਚ ਸਾਥ ਦੇਣ ਵਾਲੇ ਆਗੂ ਨੂੰ ਖੋਹਣਾ ਨਹੀਂ ਚਾਹੁੰਦੇ ਤੇ ਉਨ੍ਹਾਂ ਦਾ ਡਟਵਾਂ ਸਾਥ ਦੇਣ ਲਈ ਤਿਆਰ-ਬਰ-ਤਿਆਰ ਹਨ। ਇਸ ਮੌਕੇ

ਦਲ ਦੀਆਂ ਨੀਤੀਆਂ ਨੂੰ ਘਰ-ਘਰ 

ਦੀਆਂ ਗੱਲਾਂ ਦੁਕਾਨਦਾਰਾਂ ਨਾਲ

ਇੰਦਰਜੀਤ ਸਿੰਘ ਲਾਂਬਾ, ਹਰਦੇਵ ਸਿੰਘ ਬੌਬੀ, ਗਗਨਦੀਪ ਸਿੰਘ ਸਰਨਾ, ਲਵਲੀ ਰਹੇਜਾ, ਅਪਾਰ ਸਿੰਘ, ਕੌਂਸਲਰ ਸਤੀਸ਼ ਕੁਮਾਰ ਦੌਧਰੀਆ, ਦਵਿੰਦਰਜੀਤ ਸਿੰਘ ਸਿੱਧ ਅਮਰਜੀਤ ਸਿੰਘ ਓਬਰਾਏ, ਗੁਰਸ਼ਰਨ ਸਿੰਘ ਮਿਗਲਾਨੀ, ਕਮਲਜੀਤ ਸਿੰਘ ਓਬਰਾਏ ਗਗਨਦੀਪ ਸਿੰਘ ਵਾਹੀਆ, ਡਾ: ਪਰਮਜੀਤ ਸਿੰਘ ਤਨੇਜਾ, ਡਾ: ਰਕੇਸ਼ ਕਮਾਰ ਸ਼ਾਸ਼ਤਰੀ ਸੁਮਿਤ ਸ਼ਾਸ਼ਤਰੀ, ਤਿਰਲੋਕ ਸਿੰਘ ਸਿਭਾਣਾ, ਗੁਰਪ੍ਰੀਤ ਸਿੰਘ ਭਜਨਗੜ੍ਹ, ਰਜਿੰਦਰਪਾਲ ਸਿੰਘ ਮੱਕੜ, ਬਲਵਿੰਦਰ ਸਿੰਘ ਮੱਕੜ, ਅਮਨਜੋਤ ਸਿੰਘ, ਪ੍ਰਤਾਪ ਸਿੰਘ, ਇਸ਼ਟਪ੍ਰੀਤ ਸਿੰਘ, ਜਨਪ੍ਰੀਤ ਸਿੰਘ, ਰਵੀਜੀਤ ਸਿੰਘ, ਅਸ਼ੋਕ ਅੱਧਲੱਖਾ, ਪ੍ਰੀਤਮ ਸਿੰਘ ਚਾਵਲਾ, ਅਮਰੀਕ ਸਿੰਘ ਚਾਵਲਾ, ਰਜਿੰਦਰ ਸਿੰਘ ਨਿਤੀਨ ਨਾਗਪਾਲ, ਕਾਮਰੇਡ ਅਜੀਤ ਸਿੰਘ ਸਤੀਸ਼ ਕੁਮਾਰ, ਤੇਜਵੀਰ ਸਿੰਘ ਬੱਤਰਾ ਸਿੰਘ ਬੱਤਰਾ ਤੇ ਰਿੰਕੂ ਬਨਾਰਸੀ ਆਦਿ

ਸਨਮਾਨ ਵੀ ਕੀਤਾ। ਇਸ ਮੌਕੇ ਜੱਥੇਦਾਰ

ਅਨਾਰਕਲੀ ਬਾਜ਼ਾਰ ਦੇ ਦਕਾਨਦਾਰਾਂ ਤੇ